

## ‘‘ਚੱਲਦਾ’’

ਮੇਰੀ ਇਕ ਅਜੀਜ਼ ਦੋਸਤ ਹੈਲਨ ਬਾਉਰ, ਸਾਡੇ ਸਥਾਨਕ ਚਰਚ ਬੁਲੇਟਿਨ ਵਿਚ, ਜਡਸੋਨੀਆ, ਆਰਕੈਂਸਾ ਦੀ ਮੰਡਲੀ ਦਾ ਇਤਿਹਾਸ ਲਿਖ ਰਹੀ ਹੈ। ਹਫ਼ਤੇ ਦੇ ਅੜੀਰ ਵਿਚ ਉਹ ਆਪਣੇ ਲੇਖ ਨੂੰ ‘‘ਚਲਦਾ’’ ਸ਼ਬਦ ਨਾਲ ਖਤਮ ਕਰਦੀ ਹੈ ਜਿਸ ਤੋਂ ਸਭ ਨੂੰ ਸਮਝ ਆ ਜਾਂਦੀ ਹੈ ਕਿ ਉਹਨੇ ਅਜੇ ਆਪਣੀ ਲੜੀ ਪੂਰੀ ਨਹੀਂ ਕੀਤੀ ਭਾਵ ਇਹਦੇ ਅੱਗੇ ਹੋਰ ਵੀ ਲੇਖ ਹੋਵੇਗਾ।

ਜੇ ਲੂਕਾ ਦੇ ਸਮੇਂ ਇਸ ਤਰ੍ਹਾਂ ਦਾ ਸਾਹਿਤਕ ਜਾਂ ਲੜੀਬੱਧ ਢੰਗ ਹੁੰਦਾ ਤਾਂ ਰਸੂਲਾਂ ਦੇ ਕੰਮ 28:31 ਦੇ ਸ਼ਬਦਾਂ ਦੇ ਬਾਅਦ ਉਹ ਇਸੇ ਸ਼ਬਦ ਨੂੰ ਲਿਖ ਸਕਦਾ ਸੀ, ਕਿਉਂਕਿ (ਜਿਵੇਂ ਪਿਛਲੇ ਪਾਠ ਵਿਚ ਜ਼ੋਰ ਦਿੱਤਾ ਗਿਆ ਸੀ) ਰਸੂਲਾਂ ਦੇ ਕੰਮ ਕਿਤਾਬ ਵਿਚ ਸਿਰਫ਼ ਇੰਜੀਲ ਦੇ ਪ੍ਰਚਾਰ ਦੀ ਸ਼ੁਰੂਆਤ ਦਾ ਹੀ ਵੇਰਵਾ ਮਿਲਦਾ ਹੈ। ਉਹ ਕੰਮ ਖੁਦਾ ਦੇ ਲੋਕਾਂ ਦੀ ਆਉਣ ਵਾਲੀ ਹਰ ਪੀੜ੍ਹੀ ਵੱਲੋਂ ‘‘ਅੱਗੇ ਵੀ’’ ਹੋਣਾ ਸੀ (ਅਤੇ ਹੈ)।

ਮੈਂ ਇਸ ਲੜੀ ਨੂੰ ‘‘ਰੋਮਾਂਚਕਾਰੀ ਮਸੀਹੀਅਤ: ਰਸੂਲਾਂ ਦੇ ਕੰਮ ਕਿਤਾਬ ਦਾ ਅਧਿਐਨ’’ ਨਾਂ ਦਿੰਦਾ ਹਾਂ, ਪਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਲੂਕਾ ਵੱਲੋਂ ਲਿਖਣਾ ਬੰਦ ਕਰਨ ਨਾਲ ਉਹ ਰੋਮਾਂਚ ਖਤਮ ਹੋ ਗਿਆ ਸੀ। ਇਹ ਰੋਮਾਂਚ ਬਾਅਦ ਵਿਚ ਚਲਣ ਰਿਹਾ ਅਤੇ ਅੱਜ ਵੀ ਚਲਦਾ ਰਿਹਿਣਾ ਚਾਹੀਦਾ ਹੈ।

ਸਾਡੇ ਵੱਚੋਂ ਜੋ ਲੋਕ ਰਸੂਲਾਂ ਦੇ ਕੰਮ ਕਿਤਾਬ ਪੜ੍ਹਦੇ ਹਨ, ਉਨ੍ਹਾਂ ਦੀ ਵੱਡੀ ਚਿੰਤਾ ਹੁੰਦੀ ਹੈ ਕਿਉਂਕਿ ਸਾਨੂੰ ਡਰ ਹੁੰਦਾ ਹੈ ਕਿ ਰਸੂਲਾਂ ਦੇ ਕੰਮ ਦੇ ਅਧਿਐਨ ਨੂੰ ਵੀਹਵੀਂ ਸਦੀ ਵਿਚ ‘‘ਜਾ ਤੂੰ ਹੀ ਇਵੇਂ ਹੀ ਕਰ’’ ਦੇ ਹੁਕਮ ਦੀ ਥਾਂ ਪਹਿਲੀ ਸਦੀ ਦੇ ਇਤਿਹਾਸ ਦੇ ਰੂਪ ਵਿਚ ਵੇਖਿਆ ਜਾਵੇਗਾ। ਸੁਝਾਅ ਹੈ ਕਿ ਸਾਨੂੰ ‘‘ਕੁਈਨ ਮੇਰੀ ਤੋਂ ਸਥਕ’’ ਲੈਣਾ ਚਾਹੀਦਾ ਹੈ:

ਕੁਈਨ ਮੇਰੀ ਪਹਿਲਾਂ ਇਕ ਬਹੁਤ ਵੱਡਾ ਸਵਾਰੀ ਜਹਾਜ਼ ਸੀ। ਦੂਜੇ ਵਿਸ਼ਵਯੁੱਧ ਵਿਚ ਉਹਨੂੰ ਫੌਜ ਦੇ ਬੇੜੇ ਦੇ ਰੂਪ ਵਿਚ ਸੇਵਾ ਦੇਣ ਦਾ ਮੌਕਾ ਮਿਲਿਆ ਸੀ; ਜਿਸ ਕਰਕੇ ਉਸ ਨੂੰ ਹਰ ਵਕਤ ਨਾਜ਼ੀ ਪਨਡੂਬੀਆਂ ਦੇ ਹਮਲੇ ਦਾ ਖਤਰਾ ਰਹਿੰਦਾ ਸੀ। ਅੱਜ ਉਸ ਨੂੰ ਕੈਲੀਫੋਰਨੀਆ ਦੀ ਲੋਂਗਾਬੀਚ ਬੰਦਰਗਾਹ ਤੇ ਰੱਖਿਆ ਗਿਆ ਹੈ। ਹੋਰ ਸਮਾਨ ਦੇ ਨਾਲ-ਨਾਲ ਉਹਦਾ ਵੱਡਾ ਸਾਰਾ ਇੰਜਣ ਵੀ ਕੱਢ ਲਿਆ ਗਿਆ ਹੈ। ਉਹਦੇ ਡੈਕ ਤੇ ਯਾਦਗਾਰ ਦੁਕਾਨਾਂ ਸੱਜਦੀਆਂ ਹਨ। ਵੱਡੇ ਵੱਡੇ ਕਮਰਿਆਂ ਦੀ ਵਰਤੋਂ ਸੈਮੀਨਾਰਾਂ ਲਈ ਕੀਤੀ ਜਾਂਦੀ ਹੈ; ਇਹਦੇ ਕੈਬਿਨਾਂ ਨੂੰ ਹੋਟਲ ਦੇ ਕਮਰਿਆਂ ਵਾਂਗ ਕਿਰਾਏ ਤੇ ਦਿੱਤਾ ਜਾਂਦਾ ਹੈ। ਫਿਲਮੀ ਹੀਰੇ ਇਹਦੇ ਮਲਾਹ ਬਣਦੇ ਹਨ। ਐਨਾ ਵੱਡਾ ਸਮੁੰਦਰੀ ਜਹਾਜ਼ ਅੱਜ ਅਜਾਇਬ ਘਰ ਬਣ ਕੇ ਰਹਿ ਗਿਆ ਹੈ।

ਰਸੂਲਾਂ ਦੇ ਕੰਮ ਕਿਤਾਬ ਦੇ ਅਧਿਐਨ ਵਿਚ ਅਸੀਂ ਪ੍ਰਭੂ ਦੀ ਕਲੀਸੀਆ ਦੀ ਸ਼ੁਰੂਆਤ ਬਾਰੇ ਪਹੜ੍ਹਾ ਸੀ। ਇਹਦੀ ਸ਼ੁਰੂਆਤ ਸ਼ਾਨਦਾਰ ਸੀ ਕਿਉਂਕਿ ਖੁਦਾ ਦੇ ਲੋਕਾਂ ਨੇ ਇੰਜੀਲ ਨੂੰ

ਦੁਨੀਆਂ ਦੀ ਹਰ ਨੁੱਕਰ ਵਿਚ ਜਿੱਥੇ ਵੀ ਮਨੁੱਖ ਰਹਿੰਦੇ ਹਨ, ਪ੍ਰਹੁਚਾਇਆ! ਜੇ ਅਸੀਂ ਪ੍ਰਬਰਦਾਰ ਨਹੀਂ ਰਹਿੰਦੇ, ਤਾਂ ਕਲੀਸੀਆ ਦੁਨੀਆਂ ਦੀ ਭਲਾਈ ਲਈ ਖੁਦਾ ਦੀ ਲਗਾਤਾਰ ਸ਼ਕਤੀ ਹੋਣ ਦੀ ਬਜਾਏ ਇਕ ਅਜਾਇਬ ਘਰ ਅਤੇ ਅਤੀਤ ਦੀ ਯਾਦਗਾਰ ਬਣ ਸਕਦੀ ਹੈ!

ਲੜੀ ਦੇ ਇਸ ਆਖਰੀ ਪਾਠ ਵਿਚ ਮੈਂ ਉੱਥੋਂ ਹੀ ਅੱਗੇ ਵਧਣਾ ਚਾਹੁੰਦਾ ਹਾਂ ਜਿੱਥੇ ਲੂਕਾ ਨੇ ਲਿਖਣਾ ਛੱਡਿਆ ਸੀ। ਥੋੜ੍ਹਾ ਜਿਹਾ (ਜਾਂ ਸਾਫ਼ ਕਰੋ) ਤਾਂ ਮੈਂ ਇਸ ਜਿਗਿਆਸਾ ਨੂੰ ਸੰਤੁਸ਼ਟ ਕਰਨ ਲਈ ਅਜਿਹਾ ਕਰ ਰਿਹਾ ਹਾਂ ਕਿ ਪੌਲਸ ਦਾ ਕੀ ਬਣਿਆ। ਪਰ ਲੂਕਾ ਨੇ ਸਾਡੀ ਜਿਗਿਆਸਾ ਸੰਤੁਸ਼ਟ ਕਰਨਾ ਜਾਇਜ਼ ਨਹੀਂ ਸਮਝਿਆ, ਅਤੇ ਮੇਰਾ ਵੀ ਮੁੱਖ ਉਦੇਸ਼ ਇਹ ਨਹੀਂ ਹੈ ਕਿ ਤੁਹਾਡੀ ਜਿਗਿਆਸਾ ਸ਼ਾਂਤ ਕਰਾਂ। ਮੇਰੀ ਸਭ ਤੋਂ ਵੱਡੀ ਇੱਛਾ ਇਹ ਹੈ ਕਿ ਕਲੀਸੀਆ ਦਾ ਹਰ ਮੈਂਬਰ ਪੌਲਸ ਅਤੇ ਹੋਰ ਵਿਸ਼ਵਾਸੀ ਮਸੀਹੀ ਲੋਕਾਂ ਵੱਲੋਂ ਆਰੰਭ ਵਿਚ ਕੀਤੇ ਗਏ ਉਸ ਮਹਾਨ ਕੰਮ ਨੂੰ ਨਿੱਜੀ ਤੌਰ ਤੇ ਜਾਰੀ ਰੱਖਣ ਲਈ ਪੇਰਿਤ ਹੋਵੇ!

## ਪੌਲਸ ਦੇ ਚਲਦੇ ਰਹਿਣ ਵਾਲੇ ਕੰਮ

ਰਸੂਲਾਂ ਦੇ ਕੰਮ 28:31 ਦੇ ਬਾਅਦ ਪੌਲਸ ਦਾ ਕੀ ਬਣਿਆ? ‘‘ਕਲੀਸੀਆ ਦੇ ਇਤਿਹਾਸ ਦੇ ਪਿਤਾਮਾ’’ ਯੂਸਥਿਊਸ ਨੇ ਲਿਖਿਆ ਹੈ, ‘‘ਹੁਣੋ-ਹੁਣੇ ਪਤਾ ਲੱਗਾ ਹੈ ਕਿ ਆਪਣੇ ਜਵਾਬ ਕਾਮਯਾਬੀ ਨਾਲ ਦੇ ਕੇ ਪੌਲਸ ਫੇਰ ਤੋਂ ਇੰਜੀਲ ਦੇ ਪ੍ਰਚਾਰ ਲਈ ਨਿੱਕਲ ਪਿਆ ਅਤੇ ਉਹਦੇ ਬਾਅਦ ਦੂਜੀ ਵਾਰ ਰੋਮ ਵਿਚ ਆਇਆ ਅਤੇ ਨੀਰੋ ਦੀ ਹਕੂਮਤ ਵਿਚ ਸ਼ਹੀਦ ਹੋਇਆ।’’<sup>1</sup> ਸਾਡੀ ਜਾਣਕਾਰੀ ਮੁਤਾਬਕ ਇਹ ਤੱਥ ਉਸ ਵਿਚਾਰ ਨਾਲ ਮੇਲ ਖਾਂਦਾ ਹੈ ਕਿ ਪੌਲਸ ਨੂੰ ਰੋਮ ਵਿਚ ਦੋ ਵਾਰ ਕੈਦ ਹੋਈ ਸੀ ਅਤੇ ਉਸੇ ਦੌਰਾਨ ਉਹਨੇ ਇਕ ਹੋਰ ਸਫਰ ਵੀ ਕੀਤਾ ਸੀ:

ਪਹਿਲਾਂ, ਅਸੀਂ ‘‘ਜੇਲ੍ਹ ਤੋਂ ਲਿਖੀਆਂ ਪੱਤਰੀਆਂ’’<sup>2</sup> ਅਤੇ 2 ਤਿਮੋਥਿਊਸ ਵਿਚ ਬਹੁਤ ਸਾਰੇ ਫਰਕ ਵੇਖ ਸਕਦੇ ਹਾਂ। 2 ਤਿਮੋਥਿਊਸ ਲਿਖਣ ਵੇਲੇ ਵੀ ਪੌਲਸ ਕੈਦ ਵਿਚ ਹੀ ਸੀ (2 ਤਿਮੋਥਿਊਸ 1:8; 2:9), ਪਰ ਆਓ ਉਨ੍ਹਾਂ ਭਿੰਨਤਾਵਾਂ ਤੇ ਵਿਚਾਰ ਕਰੀਏ ਜੋ ਉਸ ਕਿਤਾਬ ਵਿਚ ਅਤੇ ਜੇਲ ਵਿਚ ਲਿਖੀਆਂ ਪੱਤਰੀਆਂ ਵਿਚ ਮਿਲਦੇ ਹਨ। ਬੁਨਿਆਦੀ ਤੌਰ ਤੇ ਜੇਲ੍ਹ ਦੀਆਂ ਪੱਤਰੀਆਂ ਦਾ ਸੁਰ ਅਨੰਦ ਭਰਿਆ ਹੈ, ਜਦ ਕਿ 2 ਤਿਮੋਥਿਊਸ ਦਾ ਸੁਰ ਨਿਰਾਸਾਜਨਕ ਹੈ। ਜੇਲ੍ਹ ਵਿਚਲੀਆਂ ਪੱਤਰੀਆਂ ਲਿਖਣ ਵੇਲੇ ਵੀ ਪੌਲਸ ਆਪਣੇ ਸੱਜਣਾਂ ਵਿਚ ਘਿਰਿਆ ਹੋਇਆ ਸੀ; ਪਰ ਜਦ ਉਹਨੇ 2 ਤਿਮੋਥਿਊਸ ਲਿਖੀ ਤਾਂ ਸਿਰਫ਼ ਲੂਕਾ ਹੀ ਉਹਦੇ ਨਾਲ ਸੀ, ਬਾਕੀ ਸਭ ਉਹਨੂੰ ਛੱਡ ਗਏ ਸਨ (2 ਤਿਮੋਥਿਊਸ 4:11)। ਜੇਲ੍ਹ ਦੀਆਂ ਪੱਤਰੀਆਂ ਲਿਖਣ ਵੇਲੇ ਪੌਲਸ ਨੂੰ ਛੱਟ ਜਾਣ ਦੀ (ਫਿਲਿਪੀਆਂ 1:25, 26; 2:24; ਫਿਲੋਮੋਨ 22)<sup>3</sup> ਜਦਕਿ 2 ਤਿਮੋਥਿਊਸ ਲਿਖਣ ਵੇਲੇ ਉਹਨੂੰ ਮਰਨ ਦੀ ਉਮੀਦ ਸੀ (2 ਤਿਮੋਥਿਊਸ 4:6, 7)। ਇਨ੍ਹਾਂ ਅਤੇ ਹੋਰ ਫਰਕਾਂ ਨਾਲ ਸਾਨੂੰ ਯਕੀਨ ਹੁੰਦਾ ਹੈ ਕਿ ਪੌਲਸ ਰੋਮ ਵਿਚ ਇਕ ਵਾਰ ਨਹੀਂ ਸਗੋਂ ਦੋ ਵਾਰ ਕੈਦ ਹੋਇਆ ਸੀ।

ਦੂਜਾ, ਤਿਮੋਥਿਊਸ ਅਤੇ ਤੀਤਸ ਦੇ ਨਾਂ ਲਿਖੀਆਂ ਪੱਤਰੀਆਂ ਵਿਚ ਦਰਜ ਖਾਸ ਘਟਨਾਵਾਂ ਅਤੇ ਸਫਰਾਂ ਨੂੰ ਰਸੂਲਾਂ ਦੇ ਕੰਮ ਦੇ ਕਾਲੜ੍ਹਮ ਵਿਚ ਕੋਈ ਜਗ੍ਹਾ ਨਹੀਂ ਮਿਲਦੀ। ਜੇ. ਡਬਲਯੂ. ਮੈਕਗਰਵੇ ਨੇ ਇਹਦੀਆਂ ਕਈ ਉਦਾਹਰਣਾਂ ਦਿੱਤੀਆਂ ਹਨ:

ਇਸ ਵਿਚ ਉਹਦਾ ਤਿਮੋਥਿਊਸ ਨੂੰ ਕੁਝ ਖਾਸ ਸਿੱਖਿਅਕਾਂ ਦੇ ਪ੍ਰਭਾਵ ਦਾ ਮੁਕਾਬਲਾ

ਕਰਨ ਲਈ ਅਫਸੂਸ ਵਿਚ ਛੱਡ ਕੇ ਜਾਣਾ, ਜਦ ਕਿ ਆਪ ਉਹ ਮਕਦੂਨੀਆਂ ਵਿਚ ਚਲਾ ਗਿਆ (1 ਤਿਮੋਖਿਉਸ 1:3); ਤੀਤੁਸ ਨੂੰ ਰਹਿ ਗਈਆਂ ਗੱਲਾਂ ਨੂੰ ਸੁਧਾਰਣ ਲਈ ਫੇਰੇ ਵਿਚ ਛੱਡਣਾ (ਤੀਤੁਸ 1:5); ਤ੍ਰੋਫਿਸੂਸ ਨੂੰ ਬੀਮਾਰ ਛੱਡ ਕੇ ਮਿਲੇਤੁਸ ਵਿਚ ਜਾਣਾ (2 ਤਿਮੋਖਿਉਸ 4:20) ਅਤੇ ਸਿਆਲ ਕੱਟਣ ਲਈ ਨਿਕੋਪੋਲਿਸ ਵਿਚ ਜਾਣਾ (ਤੀਤੁਸ 3:12) ਸ਼ਾਮਿਲ ਹੈ।<sup>4</sup>

ਆਖਰ ਪੌਲਸ ਦੇ ਪਹਿਲੀ ਕੈਦ ਤੋਂ ਛੁੱਟਣ ਅਤੇ ਉਹਦੇ ਅਗਲੇ ਸਫਰਾਂ ਬਾਰੇ ਬਾਈਬਲ ਤੋਂ ਬਾਹਰ ਦੇ ਅੰਬੰਭਿਕ ਲੇਖਕਾਂ ਨੇ ਕਈ ਹਵਾਲੇ ਦਿੱਤੇ ਸਨ। ਉਦਾਹਰਣ ਲਈ ਕਲੇਮੈਂਟ ਆਫ ਰੋਮ (ਲਗਭਗ 96 ਈਸਵੀ) ਨੇ ਕਿਹਾ ਕਿ ਪੌਲਸ ਨੇ ‘ਸਾਰੀ ਦੁਨੀਆਂ ਵਿਚ ਧਾਰਮਿਕਤਾ ਦੀ ਸਿੱਖਿਆ ਦਿੱਤੀ’ ਅਤੇ ‘ਪੱਛਮ ਦੇ ਬੰਨੇ’ ਤਕ ਪਹੁੰਚ ਗਿਆ।<sup>5</sup> ਮੁਰੇਟੋਰਿਅਨ ਕੈਨਨ (ਲਗਭਗ 170-190 ਈਸਵੀ) ਨੇ ਪੌਲਸ ਦੇ ਸਫਰ ਦੀ ਗੱਲ ਕੀਤੀ ਜਦ ਉਹ ‘[ਰੋਮ] ਸ਼ਹਿਰ ਤੋਂ ਸਪੇਨ ਨੂੰ ਗਿਆ।’<sup>6</sup> ਅਜਿਹੇ ਹਵਾਲੇ ਖੁਦਾ ਦੀ ਪ੍ਰੇਰਣਾ ਨਾਲ ਨਹੀਂ ਹਨ ਪਰ ਜਦ ਇਨ੍ਹਾਂ ਨੂੰ ਪਵਿੱਤਰ ਲਿਖਤਾਂ ਦੀ ਗਵਾਹੀ ਦੀ ਰੋਸ਼ਨੀ ਵਿਚ ਵੇਖਿਆ ਜਾਂਦਾ ਹੈ ਤਾਂ ਕੁਝ ਹੱਦ ਤਕ ਇਨ੍ਹਾਂ ਦੀ ਅਹਿਮੀਅਤ ਵੀ ਹੋ ਜਾਂਦੀ ਹੈ।

ਮੌਜੂਦਾ ਜਾਣਕਾਰੀ ਨਾਲ ਅਸੀਂ ਰਸੂਲਾਂ ਦੇ ਕੰਮ 28:31 ਦੇ ਬਾਅਦ ਦੀਆਂ ਸੰਭਾਵਿਤ ਲੜੀ ਦੇ ਖਿੱਲਰੇ ਮਲਕੇ ਇਕੱਠੇ ਕਰ ਸਕਦੇ ਹਾਂ। ਕਿਸੇ ਵੇਲੇ (ਸ਼ਾਇਦ ਰਸੂਲਾਂ ਦੇ ਕੰਮ ਕਿਤਾਬ ਅਖੀਰ ਦੇ ਥੋੜ੍ਹਾ ਬਾਅਦ) ਪੌਲਸ ਅਖੀਰ ਨੀਰੋ ਸਾਹਮਣੇ ਆਪਣੀ ਸਫ਼ਾਈ ਪੇਸ਼ ਕਰਨ ਲਈ ਖੜਕ ਸੀ (ਰਸੂਲਾਂ ਦੇ ਕੰਮ 27:24)।<sup>7</sup> ਫੇਰਿਕਸ, ਫੇਸਤੁਸ ਅਤੇ ਅਗਿੱਗਾ ਸਾਹਮਣੇ ਪੌਲਸ ਦੇ ਮਹਾਨ ਉਪਦੇਸ਼ਾਂ ਨੇ ਉਸ ਨੂੰ ਆਪਣਾ ਜਵਾਬ ਦੇਣ ਦਾ ਅਧਾਰ ਦੇ ਦਿੱਤਾ ਹੋਵੇਗਾ। ਨੀਰੋ ਦੀ ਪ੍ਰਤੀਕ੍ਰਿਆ ਬਾਰੇ ਤਾਂ ਸਾਨੂੰ ਕੁਝ ਪਤਾ ਨਹੀਂ ਪਰ ਇਕ ਗੱਲ ਪੱਕੀ ਹੈ ਕਿ ਉਹਨੂੰ ਆਪਣੀ ਪਾਪ ਭਰੀ ਜ਼ਿੰਦਗੀ ਨੂੰ ਛੱਡਣ ਅਤੇ ਮਸੀਹੀ ਬਣਨ ਦਾ ਮੌਕਾ ਮਿਲਿਆ ਸੀ!

ਮੁਕੱਦਮੇ ਦੇਗਾਨ ਰਾਜਪਾਲ ਫੇਸਤੁਸ ਅਤੇ ਜੂਲੀਅਸ ਸੂਬੇਦਾਰ ਦੀਆਂ ਰਿਪੋਰਟਾਂ ਨਾਲ ਪੌਲਸ ਦੇ ਹੱਕ ਵਿਚ ਦਬਾਅ ਬਣਿਆ ਹੋਵੇਗਾ। ਸਾਫ਼ ਹੈ ਕਿ ਉਹ ਮੁਕੱਦਮੇ ਵਿਚ ਨਿਰਦੋਸ਼ ਠਹਿਰਿਆ ਸੀ ਅਤੇ 62 ਈਸਵੀ ਦੇ ਲਗਭਗ ਉਹਨੂੰ ਛੱਡ ਦਿੱਤਾ ਗਿਆ ਸੀ।

ਰੋਮ ਵਿਚ ਮਸੀਹ ਦਾ ਪ੍ਰਚਾਰ ਕਰਨ ਦਾ ਪੌਲਸ ਦਾ ਬੜਾ ਪੁਰਾਣਾ ਖਾਬ ਸੀ (ਰੋਮੀਆਂ 15:24, 28), ਇਸ ਲਈ ਆਪਣੀਆਂ ਮੰਜ਼ਿਲਾਂ ਵਿੱਚੋਂ ਇਹ ਉਸ ਦਾ ਪਹਿਲਾਂ ਥਾਂ ਹੋਵੇਗਾ।<sup>8</sup> ਯਕੀਨ ਹੀ ਉਹ ਕਰੇਤ ਵਿਚ ਗਿਆ (ਤੀਤੁਸ 1:5) ਜਿਥੋਂ ਉਹਨੇ ਤੀਤੁਸ ਨੂੰ ਛੱਡਿਆ ਸੀ; ਅਤੇ ਮਿਲੇਤੁਸ ਵਿਚ ਗਿਆ (2 ਤਿਮੋਖਿਉਸ 4:20) ਜਿਥੋਂ ਉਹਨੇ ਬੀਮਾਰ ਤ੍ਰੋਫਿਸੂਸ ਨੂੰ ਛੱਡਣਾ ਸੀ। ਮਿਲੇਤੁਸ ਤੋਂ ਉਹ ਆਪਣੇ ਦੋਸਤ ਫਿਲੇਮੇਨ ਨੂੰ ਮਿਲਣ ਲਈ ਕਲੱਸੈ ਦੇ ਅੰਦਰੂਨੀ ਇਲਾਕੇ ਵਿਚ ਗਿਆ ਹੋਵੇਗਾ (ਫਿਲੇਮੇਨ 22)। ਉਹਨੂੰ ਲੱਗਾ ਸੀ ਕਿ ਉਹ ਅਫਸੂਸ ਦੇ ਐਲਡਰਾਂ ਨੂੰ ਫੇਰ ਕਦੇ ਨਹੀਂ ਮਿਲ ਸਕੇਗਾ (ਰਸੂਲਾਂ ਦੇ ਕੰਮ 20:25)। ਖੁਦਾ ਵੱਲੋਂ ਉਹਨੂੰ ਉਨ੍ਹਾਂ ਨਾਲ ਮਿਲਣ ਦਾ ਇਕ ਹੋਰ ਮੌਕਾ ਮਿਲਣ ਤੇ ਉਹ ਕਿੰਨਾ ਖੁਸ਼ ਹੋਇਆ ਹੋਵੇਗਾ! (1 ਤਿਮੋਖਿਉਸ 1:3)। ਪੌਲਸ ਨੇ ਤਿਮੋਖਿਉਸ ਨੂੰ ਅਫਸੂਸ ਵਿਚ ਕਲੀਸੀਆ ਦੀ ਮਦਦ ਲਈ ਛੱਡ ਦਿੱਤਾ, ਜਦ ਕਿ ਆਪ ਉਹ ਮਕਦੂਨੀਆਂ ਨੂੰ ਚਲਾ ਗਿਆ (1 ਤਿਮੋਖਿਉਸ 1:3)। ਮਕਦੂਨੀਆ ਜਾਂਦਿਆਂ ਪੌਲਸ ਰਾਹ ਵਿਚ ਤ੍ਰੋਆਸ ਵਿਚ ਰੁਕਿਆ ਸੀ। ਉਹਨੇ ਉੱਥੋਂ ਇਕ

ਚੋਗਾ ਅਤੇ ਚਮੜੇ ਦੇ ਪੱਤਰੇ ਵਾਪਸ ਆ ਕੇ ਲਿਜਾਣ ਦੇ ਮਕਸਦ ਨਾਲ ਕਿਸੇ ਦੋਸਤ ਕੋਲ ਰੱਖ ਦਿੱਤੇ ਹੋਣਗੇ (2 ਤਿਮੋਖਿਊਸ 4: 13)। ਮਕਦੂਨੀਆ ਵਿਚ ਪਹੁੰਚ ਕੇ ਇਸ ਰਸੂਲ ਨੇ ਉਨ੍ਹਾਂ ਲੋਕਾਂ ਨਾਲ ਉਨਾ ਹੀ ਵਕਤ ਗੁਜ਼ਾਰਿਆ ਹੋਵੇਗਾ ਜਿੰਨਾ ਉਹਨੇ ਫਿਲਿਪੀ ਵਿਚ ਪ੍ਰੇਮ ਕਰਨ ਵਾਲਿਆਂ ਨਾਲ ਗੁਜ਼ਾਰਿਆ ਸੀ (ਫਿਲਿਪੀਆਂ 2:23, 24)। ਮਕਦੂਨੀਆ ਤੋਂ ਜਾਂਦਿਆਂ ਉਹਨੇ ਤਿਮੋਖਿਊਸ ਦੇ ਨਾਂਅ ਪਹਿਲੀ ਪੱਤਰੀ ਅਤੇ ਤੀਤੁਸ ਦੇ ਨਾਂਅ ਪੱਤਰੀ ਲਿਖੀ<sup>9</sup> ਪੌਲਸ ਜੋ 70 ਕੁ ਸਾਲਾਂ ਦਾ ਹੋ ਚੁੱਕਾ ਸੀ, ਆਪਣੇ ਬਾਅਦ ਉਸ ਕੰਮ ਨੂੰ ਚਲਦਾ ਰੱਖਣ ਲਈ ਜਵਾਨ ਨੂੰ ਤਿਆਰ ਕਰ ਰਿਹਾ ਸੀ।<sup>10</sup> ਪੌਲਸ ਕੁਰਿਬੁਸ ਵਿਚ ਵੀ ਗਿਆ ਹੋਵੇਗਾ (2 ਤਿਮੋਖਿਊਸ 4:20), ਪਰ ਉਹਦੀ ਆਖਰੀ ਮੰਜ਼ਿਲ ਨਿਕੋਪੁਲਿਸ ਸੀ ਜੋ ਪੱਛਮੀ ਯੂਨਾਨ ਦੀ ਇਕ ਰੋਮੀ ਬਸਤੀ ਸੀ। ਜਿਥੋਂ ਉਹਨੇ ਸਿਆਲ ਕੱਟਣ ਦੀ ਯੋਜਨਾ ਬਣਾਈ ਸੀ (ਤੀਤੁਸ 3: 12)।

ਸਫਰ ਦੌਰਾਨ ਪੌਲਸ ਵੱਲੋਂ ਪ੍ਰਚਾਰ ਕਰਦਿਆਂ ਰੋਮ ਵਿਚ ਬੇਹੱਦ ਅਹਿਮ ਘਟਨਾਵਾਂ ਵਾਪਰ ਰਹੀਆਂ ਸਨ, ਜੋ ਅੱਖੀਰ ਉਹਦੀ ਮੁੜ ਗਿਣਡਾਰੀ ਅਤੇ ਮੌਤ ਦਾ ਕਾਰਣ ਬਣੀਆਂ। 18 ਜੁਲਾਈ 64 ਈਸਵੀ ਵਾਲੇ ਦਿਨ ਰਾਜਧਾਨੀ ਸ਼ਹਿਰ ਵਿਚ ਅੱਗ ਲਗ ਗਈ:

ਸ਼ਹਿਰ ਦੇ ਹੇਠਲੇ ਹਿੱਸੇ ਤੋਂ ਲੈ ਕੇ, ਅੱਗ ਤੇਜ਼ੀ ਨਾਲ ਜ਼ੋਰ ਫੜਦੀ ਹੋਈ ਨੌਂ ਦਿਨ  
ਤਕ ਹਾਹਾਕਾਰ ਮਚਾਉਂਦੀ ਅਤੇ ਤਬਾਹੀ ਮਚਾਉਂਦੀ ਰਹੀ। ਚੌਦਾਂ ਹਿੱਸਿਆਂ ਵਿੱਚੋਂ  
ਜਿਨ੍ਹਾਂ ਵਿਚ ਸ਼ਹਿਰ ਨੂੰ ਵੰਡਿਆ ਗਿਆ ਸੀ, ਦਸ ਤਾਂ ਝੁਲਸ ਹੀ ਗਏ। ਮਹਿਲ,  
ਮੰਦਿਰ ਅਤੇ ਵੇਦੀਆਂ ਸਭ ਸੁਆਹ ਹੋ ਚੁੱਕੇ ਸਨ। ਇੱਥੋਂ ਤਕ ਕਿ 2,00,000 ਲੋਕਾਂ  
ਦੇ ਬੈਠਣ ਯੋਗ ਮੈਕੀਨਮਸ ਸਰਕਸ ਵੀ ਤਬਾਹ ਹੋ ਗਿਆ ਸੀ।<sup>11</sup>

ਅਤਿ ਆਧੁਨਿਕ ਇਤਿਹਾਸਕਾਰ ਸ਼ਹਿਰ ਦੇ ਸੜਨ ਲਈ ਨੀਰੋ ਨੂੰ ਦੋਸ਼ੀ ਨਾ ਮੰਨਦੇ ਹੋਏ ਆਖਦੇ ਹਨ ਕਿ ਅੱਗ ਅਚਾਨਕ ਲੱਗ ਗਈ ਹੋਵੇਗੀ। ਪਰ ਗੁੱਸੇ ਵਿਚ ਆਏ ਰੋਮੀ ਲੋਕ ਜੋ ਇਸ ਰਾਜਧਾਨੀ ਨੂੰ ਨਵੇਂ ਸਿਰਿਓਂ ਬਣਾਉਣ ਅਤੇ ਨੀਰੇ ਦੀਆਂ ਯੋਜਨਾਵਾਂ ਦੇ ਵਿਵੇਕਹੀਨ ਕੰਮਾਂ ਤੋਂ ਵਾਕਫ ਸਨ, ਰਾਜੇ ਉੱਤੇ ਇਲਜ਼ਾਮ ਲਾ ਰਹੇ ਸਨ। ਆਪਣੇ ਆਪ ਨੂੰ ਲੋਕਾਂ ਦੀ ਨਫਰਤ ਤੋਂ ਬਚਾਉਣ ਲਈ ਨੀਰੇ ਨੇ ਕਲੀਸੀਆ ਨੂੰ ਬਲੀ ਦਾ ਬੱਕਰਾ ਬਣਾਇਆ। ਇਕ ਰੋਮੀ ਇਤਿਹਾਸਕਾਰ ਟੇਸਿਟਸ (55-120 ਈਸਵੀ) ਨੇ ਨੀਰੇ ਦੇ ਕੰਮਾਂ ਬਾਰੇ ਲਿਖਿਆ ਹੈ:

ਇਸ ਅਫਵਾਹ ਤੋਂ ਛੁਟਕਾਰਾ ਪਾਉਣ ਲਈ ਨੀਰੇ ਨੇ ਆਪਣਾ ਦੇਸ਼ ਉਸ੍ਤੁਂ 'ਤੇ ਮੜ੍ਹ ਦਿੱਤਾ ਜਿਨ੍ਹਾਂ ਤੋਂ ਆਮ ਲੋਕ ਨਫਰਤ ਕਰਦੇ ... ਅਤੇ ਉਨ੍ਹਾਂ ਨੂੰ ਮਸੀਹੀ ਅਧਿਦੇ ਸਨ। ... ਉਨ੍ਹਾਂ ਨੂੰ ਕੁੱਤਿਆਂ ਦਾ ਭੋਜਨ ਲਈ ਜੰਗਲੀ ਜਾਨਵਰਾਂ ਦੀਆਂ ਖੱਲਾਂ ਪੁਆ ਕੇ, ਸਲੀਬਾਂ 'ਤੇ, ਜਾਂ ਅੱਗ ਨਾਲ ਮਾਰ ਸੁੱਟਣਾ। ... ਦਿਨ ਦੀ ਰੋਸ਼ਨੀ ਖਤਮ ਹੋ ਜਾਣ ਤੇ ਹਨੇਰੇ ਵਿਚ ਰੋਸ਼ਨੀ ਕਰਨ ਲਈ ਉਨ੍ਹਾਂ ਨੂੰ ਸਾਜ਼ਿਆ ਜਾਂਦਾ। ਨੀਰੇ ਨੇ ਉਸ ਤਮਸੇ ਲਈ ਆਪਣੇ ਬਾਗ ਖੁਲ੍ਹੇ ਛੱਡ ਦਿੱਤੇ ਸਨ ਅਤੇ ਇਸ ਨੂੰ ਸਰਕਸ ਬਣਾ ਦਿੱਤਾ ਸੀ ...।<sup>12</sup>

ਟੇਸਿਟਸ ਨੇ ਇਹ ਵੀ ਲਿਖਿਆ ਹੈ ਕਿ ਨੀਰੇ ਨੇ ਮਸੀਹੀ ਲੋਕਾਂ ਦੇ ਸਿਰ ਕਟਵਾ ਕੇ ਉਨ੍ਹਾਂ ਨੂੰ ਬਰਛਿਆਂ ਤੇ ਟੰਗ ਕੇ ਸ਼ੇਰਾਂ ਅੱਗੇ ਸੁਟਵਾਇਆ ਸੀ।

ਇੰਜ ਵਿਸਵਾਸੀ ਲੋਕਾਂ ਦਾ ਦਰਦਨਾਕ ਸਤਾਅ ਸ਼ੁਰੂ ਹੋਇਆ। ਵਿਸਵਾਸ ਦਾ ਪ੍ਰਚਾਰ

ਕਰਨ ਵਾਲਿਆਂ ਦੀ ਸਭ ਤੋਂ ਅਗਲੀ ਕਤਾਰ ਵਿਚ ਖੜੇ ਪੌਲਸ ਨੂੰ ਸਤਾਅ ਦਾ ਪਹਿਲਾ ਨਿਸ਼ਾਨਾ ਬਣਾਇਆ ਗਿਆ ਹੋਵੇਗਾ। ਉਹਨੂੰ 67 ਈਸਵੀ ਦੇ ਕਰੀਬ, ਨਿਕੋਪੋਲਿਸ ਤੋਂ (ਤੀਤੁਸ 3: 12) ਫੜ੍ਹ ਕੇ ਰੋਮ ਲਿਜਾਇਆ ਗਿਆ। ਇਸ ਕੈਦ ਦੌਰਾਨ ਪੌਲਸ ਪਹਿਲਾਂ ਵਾਂਗ ‘ਭਾੜੇ ਦੇ ਘਰ ਵਿਚ’ (ਰਸੂਲਾਂ ਦੇ ਕੰਮ 28:30) ਨਹੀਂ ਰਿਹਾ। ਆਰੰਭਿਕ ਲੇਖਕ ਸਾਨੂੰ ਦੱਸਦੇ ਹਨ ਕਿ ਉਹਨੂੰ ਮੈਮਰਟਾਈਨ ਜੇਲ੍ਹ ਵਿਚ ਕੈਦੀ ਬਣਾ ਕੇ ਰੱਖਿਆ ਗਿਆ ਸੀ। ਜਿਹਦੀ ਛੱਤ ਵਿਚ ਹਵਾ ਅਤੇ ਰੌਸ਼ਨੀ ਅੰਦਰ ਆਉਣ ਲਈ ਇਕ ਪੱਥਰ ਵਿਚ ਇਕ ਗੰਦਾ ਛੋਟਾ ਜਿਹਾ ਛੋਕ ਸੀ।

ਉਸੇ ਧੁੰਦਲੀ ਜਿਹੀ ਰੌਸ਼ਨੀ ਵਿਚ, ਕਿਸੇ ਅਗਿਆਤ ਦਾਨੀ ਵੱਲੋਂ ਭੇਜੇ ਗਏ ਕਲਮ ਅਤੇ ਚਮੜੇ ਦੀ ਪੱਤਰੀ ਦੀ ਵਰਤੋਂ ਕਰਕੇ ਪੌਲਸ ਨੇ ਆਪਣੇ ਅਜੀਜ਼ ਤਿਮੋਖਿਊਸ ਨੂੰ ਆਖਰੀ ਸ਼ਬਦ ਲਿਖੇ। ਰੋਮੀ ਨਾਗਰਿਕ ਹੋਣ ਕਰਕੇ ਇਸ ਰਸੂਲ ਨੂੰ ਅਦਾਲਤ ਵਿਚ ਦਿਨ ਕੱਟਣ ਦੀ ਇਜਾਜ਼ਤ ਮਿਲ ਗਈ ਸੀ। ਪਰ ਹੁਣ ਉਹਨੂੰ ਆਪਣੇ ਹਮਾਇਤੀਆਂ ਤੋਂ ਵੱਖਰਾ ਕਰ ਦਿੱਤਾ ਗਿਆ ਸੀ ਅਤੇ ਦੁਸ਼ਮਣਾਂ ਵੱਲੋਂ ਉਸ ਉੱਤੇ ਝੂਠੇ ਇਲਜ਼ਾਮ ਲਾਏ ਗਏ ਸਨ, ਜਿਸ ਕਰਕੇ ਪੌਲਸ ਨੂੰ ਦੂਜੀ ਵਾਰ ਰਿਹਾ ਹੋਣ ਦੀ ਉਮੀਦ ਘੱਟ ਹੀ ਸੀ (2 ਤਿਮੋਖਿਊਸ 4: 16)।<sup>13</sup> ਪੌਲਸ ਨੇ ਇਸ ਵਿਸ਼ਵਾਸ ਨਾਲ ਕਿ ਮੌਤ ਤਾਂ ਆਉਣ ਹੀ ਵਾਲੀ ਹੈ (4:6-8) ਜਵਾਨ ਪ੍ਰਚਾਰਕ ਨੂੰ ਬੇਨਤੀ ਕੀਤੀ:

ਤੂੰ ਮੇਰੇ ਕੋਲ ਛੇਤੀ ਆਉਣ ਦਾ ਜਤਨ ਕਰ। ... ਤੂੰ ਮਰਭਸ ਨੂੰ ਨਾਲ ਲੈ ਕੇ ਆਈਂ ਕਿਉਂ ਜੋ ਉਹ ਸੇਵਾ ਲਈ ਮੇਰੇ ਕੰਮ ਦਾ ਹੈ। ... ਉਹ ਚੋਗਾ ਜਿਹੜਾ ਸੈਂਤ੍ਰੋਆਸ ਵਿਚ ਕਾਰਪੁਸ ਦੇ ਕੋਲ ਛੱਡ ਆਇਆ ਸਾਂ ਅਤੇ ਪੋਥੀਆਂ ਅਤੇ ਖਾਸ ਕਰ ਕੇ ਉਹ ਚਮੜੇ ਦੇ ਪੱਤਰੇ ਤੂੰ ਲੈਂਦਾ ਆਵੀਂ (2 ਤਿਮੋਖਿਊਸ 4: 9-13)।

ਤੂੰ ਸਿਆਲ ਤੋਂ ਪਹਿਲਾਂ ਆਉਣ ਦਾ ਜਤਨ ਕਰ (2 ਤਿਮੋਖਿਊਸ 4: 21)।

ਸਿਆਲ ਦੇ ਮੌਸਮ ‘ਚ ਸਫਰ ਕਰਨਾ ਅਸੰਭਵ ਸੀ ਅਤੇ ਪੌਲਸ ਨੂੰ ਉਮੀਦ ਨਹੀਂ ਸੀ ਕਿ ਅਗਲੇ ਬਸੰਤ ਤਕ ਉਹ ਜਿੰਦਾ ਰਹੇਗਾ।

ਬਾਈਬਲ ਤੋਂ ਬਾਹਰ ਦੀ ਰਵਾਇਤ ਮੁਤਾਬਕ,<sup>14</sup> ਪੌਲਸ ਦਾ ਸਿਰ 67/68 ਵਿਚ ਰੋਮ ਵਿਚ ਕਲਮ ਕਰ ਦਿੱਤਾ ਗਿਆ ਸੀ। ਜੱਲਾਦ ਵੱਲੋਂ ਉਹਦਾ ਸਿਰ ਕੱਟੇ ਜਾਣ ਦੇ ਬਾਅਦ ਅਖੀਰ ਇਸ ਬਜ਼ੁਰਗ ਰਸੂਲ ਦੀ ਆਤਮਾ ਆਪਣੇ ਪ੍ਰਭੂ ਨਾਲ ਮਿਲਣ ਲਈ ਅਜਾਦ ਸੀ (ਫਿਲਿਪੀਆਂ 1:23)। ਉਹਨੂੰ ਅਲਵਿਦਾ ਆਖਦਿਆਂ,<sup>15</sup> ਹਮੇਸ਼ਾ ਤਕ ਰਹਿਣ ਵਾਲੇ ਉਹਦੇ ਸ਼ਬਦ ਸਾਡੇ ਦਿਮਾਗ ਵਿਚ ਆਉਂਦੇ ਹਨ:

ਕਿਉਂ ਜੋ ਹਣ ਸੈਂ ਆਪਣੇ ਲਹੂ ਦਾ ਅਰਧ ਦੇਣ ਨੂੰ ਹੀ ਅਤੇ ਮੇਰੇ ਕੁਚ ਦਾ ਨਗਾਰਾ ਵੱਜਣ ਲੱਗਾ ਹੈ। ਮੈਂ ਅੱਛੀ ਲੜਾਈ ਲੜ ਚੁਕਾ ਹਾਂ ਮੈਂ ਦੌੜ ਮੁਕਾ ਛੱਡੀ, ਮੈਂ ਨਿਹਚਾ ਦੀ ਸਾਂਭ ਕੀਤੀ ਹੈ। ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ ਜਿਹੜਾ ਪ੍ਰਭੂ ਜੋ ਧਰਮੀ ਹੈ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਨ੍ਹਾਂ ਨੂੰ ਵੀ ਜਿਨ੍ਹਾਂ ਉਹ ਦੇ ਪਰਕਾਸ਼ ਹੋਣ ਨੂੰ ਪਿਆਰਾ ਜਾਣਿਆ (2 ਤਿਮੋਖਿਊਸ 4:6-8)।

## ਪਹਿਲੀ ਸਦੀ ਵਿਚ ਹੋਰ ਮਸੀਹੀ ਲੋਕਾਂ ਦੇ ਚਲਦੇ ਰਹਿਣ ਵਾਲੇ ਕੰਮ

ਰਸੂਲਾਂ ਦੇ ਕੰਮ ਕਿਤਾਬ ਦੇ ਦੂਜੇ ਭਾਗ ਵਿਚ ਲੂਕਾ ਨੇ ਮੁੱਖ ਤੌਰ ਤੇ ਪੌਲਸ ਦਾ ਕੰਮ ਲਿਖਿਆ ਹੈ। ਇਹਦਾ ਮਤਲਬ ਇਹ ਨਹੀਂ ਸੀ ਕਿ ਕਿਤੇ ਹੋਰ ਰਹਿਣ ਵਾਲੇ ਮਸੀਹੀ ਕੁਝ ਕਰਦੇ ਹੀ ਨਹੀਂ ਸਨ। ਪਤਰਸ ਅਤੇ ਦੂਜੇ ਰਸੂਲਾਂ ਨੇ ਯਿਸੂ ਦਾ ਪ੍ਰਚਾਰ ਕਰਦਿਆਂ ਆਪਣਾ ਸਫਰ ਜਾਰੀ ਰੱਖਿਆ ਸੀ (ਰਸੂਲਾਂ ਦੇ ਕੰਮ 9:32)। ਬਾਈਬਲ ਤੋਂ ਬਾਹਰ ਦੀ ਰਵਾਇਤ ਮੁਤਾਬਕ ਰਸੂਲ ਇੰਜੀਲ ਨੂੰ ਲੈ ਕੇ ਜ਼ਿਆਦਾਤਰ ਸੱਭਿਆਚਾਰੀ ਜਗਤ ਵਿਚ ਗਏ ਸਨ। ਇਹ ਉਨ੍ਹਾਂ ਨੂੰ ਮਿਲੇ ਹੁਕਮ (ਮੱਤੀ 28:18-20; ਮਰਕੁਸ 16:15, 16; ਰਸੂਲਾਂ ਦੇ ਕੰਮ 1:8) ਅਤੇ ਕਲੱਸੀਆਂ ਨੂੰ ਲਿਖੀ ਪੌਲਸ ਦੀ ਗੱਲ ਨਾਲ ਮੇਲ ਖਾਂਦਾ ਸੀ ਕਿ “... ਖੁਸ਼ਬੁਧਰੀ ... ਤੁਹਾਡੇ ਕੋਲ ਆ ਪੁੱਜੀ ਅਤੇ ਜਿਵੇਂ ਉਹ ਸਾਰੇ ਸੰਸਾਰ ਵਿਚ ਵੀ ਫਲਦੀ ਅਰ ਵਧਦੀ ਹੈ ... ਤੁਹਾਡੇ ਵਿਚ ਭੀ ਫਲਦੀ ਅਤੇ ਵਧਦੀ ਹੈ” (ਕੁਲੱਸੀਆਂ 1:5, 6)।<sup>16</sup>

ਆਰੰਭਿਕ ਮਸੀਹੀ ਲੋਖਕਾਂ ਨੇ ਕਿਹਾ ਕਿ ਯੂਹੰਨਾ ਨੇ ਆਪਣੇ ਬਹੁਤੇ ਸਾਲ ਅਫਸੂਸ ਵਿਚ ਹੀ ਗੁਜ਼ਾਰੇ। ਸਾਨੂੰ ਪੱਕਾ ਪਤਾ ਹੈ ਕਿ ਪਤਰਸ ਅੰਤਾਕੀਆ (ਗਲਾਤੀਆਂ 2:11) ਅਤੇ ਬਾਬੁਲ (1 ਪਤਰਸ 5:13) ਤਕ ਢੂਰ ਢੂਰ ਤਕ ਗਿਆ।<sup>17</sup> ਹੋਰ ਲੋਕ ਵੀ, ਜੋ ਰਸੂਲ ਨਹੀਂ ਸਨ ਖੁਸ਼ਬੁਧਰੀ ਨੂੰ ਫੈਲਾਉਣ ਵਿਚ ਲੱਗੇ ਹੋਏ ਸਨ (ਰਸੂਲਾਂ ਦੇ ਕੰਮ 11:19)। ਅਪੁਲੋਸ ਵਰਗੇ ਪ੍ਰਚਾਰਕ ਲੱਗੇ ਹੋਏ ਸਨ (1 ਕੁਰਿੰਬੀਆਂ 16:12; ਤੀਤੁਸ 3:13)। ਘੱਟੋ-ਘੱਟ ਇਕ ਸਫਰ ਵਿਚ ਪਤਰਸ ਨੇ ਆਪਣੇ ਨਾਲ ਪੌਲਸ ਦੇ ਦੋ ਪੁਰਾਣੇ ਹਮਸਫਰਾਂ ਸਿਲਵਾਨੂਸ ਅਤੇ ਮਰਕੁਸ ਨੂੰ ਨਾਲ ਲਿਆ ਸੀ (1 ਪਤਰਸ 5:12, 13)।

ਖੁਦਾ ਦੀ ਅਗਵਾਈ ਨਾਲ ਪੌਲਸ ਵਰਗੇ ਲੋਕਾਂ ਨੇ ਵਿਸ਼ਵਾਸ ਜਗਾਉਣ ਅਤੇ ਮਸੀਹੀ ਲੋਕਾਂ ਨੂੰ ਦਿਲੇਰ ਕਰਨ ਲਈ ਆਪਣੀਆਂ ਗੱਲਾਂ ਲੜੀਬੱਧ ਲਿਖ ਦਿੱਤੀਆਂ ਸਨ। ਲੂਕਾ ਨੇ ਇੰਜੀਲ ਦਾ ਬਿਤਾਂਤ ਅਤੇ ਰਸੂਲਾਂ ਦੇ ਕੰਮ ਕਿਤਾਬਾਂ 60 ਈਸਵੀ ਦੇ ਸ਼ੁਰੂ ਵਿਚ ਲਿਖੀਆਂ ਸਨ। ਕਰੀਬ ਓਸੇ ਵਕਤ ਮੱਤੀ ਅਤੇ ਮਰਕੁਸ ਨੇ ਮਸੀਹ ਦੇ ਜੀਵਨ ਦੇ ਆਪਣੇ ਵਿਰਤਾਂਤ ਲਿਖੇ ਸਨ।<sup>18</sup> ਖੁਦਾ ਦੀ ਪ੍ਰੇਰਣਾ ਪਾਏ ਹੋਏ ਕਲੀਸੀਆ ਦੇ ਆਗੂ ਪੌਲਸ ਵਾਂਗ ਮਸੀਹੀ ਲੋਕਾਂ ਅਤੇ ਮੰਡਲੀਆਂ ਨੂੰ ਚਿੱਠੀਆਂ ਲਿਖ ਰਹੇ ਸਨ। ਯਿਸੂ ਦੇ ਮਤਰਦੇ ਭਰਾ ਯਾਕੂਬ ਨੇ ਅਮਲੀ ਮਸੀਹੀਅਤ ਉੱਤੇ ਯਹੂਦੀ ਮਸੀਹੀਆਂ ਦੇ ਨਾਂ ਇਕ ਕਿਤਾਬ ਲਿਖੀ। ਯਿਸੂ ਦੇ ਇਕ ਹੋਰ ਮਤਰਦੇ ਭਰਾ ਯਹੂਦਾ ਨੇ ਮਸੀਹੀ ਲੋਕਾਂ ਨੂੰ ਇਕ ਸੰਖੇਪ ਚਿੱਠੀ ਲਿਖ ਕੇ ਅਰਜ ਕੀਤੀ ਕਿ “ਉਸ ਨਿਹਚਾ ਦੇ ਲਈ ... ਜਤਨ ਕਰੋ” (ਯਹੂਦਾ 3)। ਆਪਣੀ ਮੌਤ ਤੋਂ ਬੋੜੀ ਦੇਰ ਪਹਿਲਾਂ (2 ਪਤਰਸ 1:13-15) ਪਤਰਸ ਨੇ ਦੋ ਪੱਤਰੀਆਂ ਲਿਖੀਆਂ। ਪਹਿਲੀ ਪੱਤਰੀ ਇੱਜਤ ਨਾਲ ਸਤਾਅ ਸਹਿਨ ਬਾਰੇ ਅਤੇ ਦੂਜੀ ਮਸੀਹੀ ਲੋਕਾਂ ਨੂੰ ਝੂਠੀ ਸਿੱਖਿਆ ਤੋਂ ਚੌਕਸ ਰਹਿਣ ਬਾਰੇ।<sup>19</sup> ਇਹ ਚਾਰ ਪੱਤਰੀਆਂ ਅਰਥਾਤ ਯਾਕੂਬ, 1 ਅਤੇ 2 ਪਤਰਸ ਅਤੇ ਯਹੂਦਾ 60 ਈਸਵੀ ਵਿਚ ਲਿਖੀਆਂ ਗਈਆਂ ਹੋਣਗੀਆਂ।<sup>20</sup>

ਪਹਿਲੀ ਸਦੀ ਦੇ ਅਖੀਰ ਵਿਚ ਰਸੂਲ ਯੂਹੰਨਾ ਨੇ ਉਨ੍ਹਾਂ ਖਾਸ ਮੁਸ਼ਕਿਲਾਂ ਦੇ ਹੱਲ ਲਈ ਜੋ ਉਸ ਵਕਤ ਪੈਦਾ ਹੋਈਆਂ ਸਨ, ਪੰਜ ਕਿਤਾਬਾਂ ਲਿਖੀਆਂ। ਇੰਜੀਲ ਦੇ ਉਹਦੇ ਬਿਤਾਂਤ ਵਿਚ ਇਸ ਗਲਤ ਸਿੱਖਿਆ ਤੋਂ ਪੜਦਾ ਹਟਾਇਆ ਗਿਆ ਕਿ ਯਿਸੂ ‘ਦੇਹ ਵਿਚ’ ਨਹੀਂ ਆਇਆ ਸੀ (ਯੂਹੰਨਾ 1:1, 14; ਵੇਖੋ 2 ਯੂਹੰਨਾ 7)। ਮਸੀਹੀ ਲੋਕਾਂ ਦੇ ਨਾਮ ਉਹਦੀ ਪਹਿਲੀ ਚਿੱਠੀ

ਵਿਚ ਉਸ ਗਲਤੀ ਦੇ ਵਿਹਾਰਕ ਨਤੀਜਿਆਂ ਦਾ ਮੁਕਾਬਲਾ ਕਰਨ ਲਈ ਦੱਸਿਆ ਗਿਆ (1 ਯੂਹੰਨਾ 1: 1; 2: 1)। ਉਹਦੀ ਦੂਜੀ ਅਤੇ ਤੀਜੀ ਚਿੱਠੀ ਨਿੱਜੀ ਤੌਰ ਤੇ ਭੇਜੇ ਗਏ ਨੋਟਸ ਸਨ; ਹੌਰ ਚਿੱਤਾਵਾਂ ਵਿਚ, ਉਨ੍ਹਾਂ ਵਿਚ ਗਲਤ ਸਿੱਖਿਆ ਦੇਣ ਵਾਲਿਆਂ ਦੇ ਪਿਲਾਫ਼ ਦਿਲੇਰ ਕਰਨ ਦੀ ਚਿਤਾਵਨੀ ਸੀ (2 ਯੂਹੰਨਾ 7-11)। ਯੂਹੰਨਾ ਨੇ ਨਵੇਂ ਨੇਮ ਦੀ ਅੱਖੀਰ ਕਿਤਾਬ ਵੀ ਲਿਖੀ, ਪਰ ਇਸ ਕਿਤਾਬ ਲਈ ਉਹ ਮੁੱਖ ਤੌਰ ਤੇ ਪ੍ਰਭੂ ਦਾ ਸੈਕਟਰੀ ਹੀ ਸੀ (ਪ੍ਰਕਾਸ਼ ਦੀ ਪੋਥੀ 1: 1, 9-11)। ਆਖਰੀ ਕਿਤਾਬ ਭਾਵ ਪ੍ਰਕਾਸ਼ ਦੀ ਪੋਥੀ ਉਨ੍ਹਾਂ ਮਸੀਹੀ ਲੋਕਾਂ ਦੀ ਹਿੰਮਤ ਵਧਾਉਣ ਲਈ ਸੀ ਜੋ ਸਤਾਅ ਝੱਲ ਰਹੇ ਸਨ (ਪ੍ਰਕਾਸ਼ ਦੀ ਪੋਥੀ 2: 10)।

ਸ਼ੁਰੂ ਤੋਂ ਹੀ ਕਲੀਸੀਆ ਨੂੰ ਸਤਾਇਆ ਜਾਂਦਾ ਰਿਹਾ ਹੈ। ਪੌਲਸ ਦੇ ਇਲਾਵਾ ਬਹੁਤ ਸਾਰੇ ਲੋਕ ਆਪਣੇ ਈਮਾਨ ਦੀ ਕਾਤਰ ਪਹਿਲੀ ਸਦੀ ਵਿਚ ਮਾਰੇ ਗਏ ਸਨ। ਸ਼ੁਰੂਆਤੀ ਦਹਾਕਿਆਂ ਵਿਚ ਕਲੀਸੀਆ ਨੂੰ ਮੁੱਖ ਤੌਰ ਤੇ ਯਹੂਦੀਆਂ ਨੇ ਸਤਾਇਆ ਸੀ। ਆਪਣੇ ਅਧਿਐਨ ਵਿਚ ਅਸੀਂ ਵੇਖ ਚੁੱਕੇ ਹਾਂ ਕਿ ਯਹੂਦੀ ਸਭਾ ਨੇ ਇਸਤੀਫ਼ਾਨ ਨੂੰ ਪਥਰਾਅ ਕਰਕੇ ਮਾਰ ਸੁੱਟਿਆ; ਮਸੀਹੀ ਪੁਰਖਾਂ ਅਤੇ ਔਰਤਾਂ ਨੂੰ ਸੌਲਸ ਵੱਲੋਂ ਕਲੀਸੀਆ ਨੂੰ ਸਤਾਏ ਜਾਣ ਦੇ ਸਮੇਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਰਾਜਾ ਹੈਰੋਦੇਸ ਨੇ ਯਾਕੂਬ ਰਸੂਲ ਦਾ ਸਿਰ ਕਲਮ ਕਰਵਾ ਦਿੱਤਾ ਸੀ (ਰਸੂਲਾਂ ਦੇ ਕੰਮ 7: 58-60; 22: 4; 26: 10; 12: 2)। ਬਾਈਬਲ ਤੋਂ ਬਾਹਰ ਦੀ ਰਵਾਇਤ ਮੁਤਾਬਕ ਯਹੂਦੀਆਂ ਹੱਥਾਂ ਮਰਨ ਵਾਲਾ ਇਕ ਹੋਰ ਬੰਦਾ ਯਿਸੂ ਦਾ ਮਤਰੋਆ ਭਰਾ ਯਾਕੂਬ ਸੀ:

ਅੱਖੀਰ, [ਯਰੂਸਾਲਮ ਵਿਚ] ਉਹਨੇ ਅਮੀਰਾਂ, ਯਹੂਦੀਆਂ ਦੇ ਭ੍ਰਿਸਟ ਆਗੂਆਂ ਦੇ ਗੁੱਸੇ ਨੂੰ ਭੋਗਿਆ। ਉਨ੍ਹਾਂ ਨੇ ਇਹ ਬਹਾਨਾ ਬਣਾ ਕੇ ਕਿ ਉਹ ਸਰ੍ਵਾਂ ਤੋੜ ਰਿਹਾ ਹੈ, ਉਸ ਨੂੰ ਹੈਂਕਲ [ਦੀ ਛੱਡ] ਤੋਂ [ਹੇਠਾਂ] ਸੱਟ ਦਿੱਤਾ। ਉਸ ਉੱਤੇ ਪਥਰਾਅ ਕੀਤਾ ਅਤੇ ਫਿਰ ਇਕ ਲਾਠੀ ਨਾਲ ਉਹਦੀ ਜੀਵਨਲੀਲਾ ਖਤਮ ਕਰ ਦਿੱਤੀ। ਕਿਹਾ ਜਾਂਦਾ ਹੈ ਕਿ ਮਰਨ ਵੇਲੇ ਉਹਦੇ ਬੁੱਲ੍ਹਾਂ ਤੇ ਆਪਣੇ ਕਾਤਲਾਂ ਲਈ ਦੁਆ ਸੀ।<sup>21</sup>

ਬਾਅਦ ਵਿਚ 64/65 ਈਸਵੀ ਵਿਚ ਨੀਰੋ ਵੱਲੋਂ ਸ਼ੁਰੂ ਕੀਤੇ ਕਲੀਸੀਆ ਦੇ ਸਤਾਅ ਨੂੰ ਰੋਮੀ ਸਰਕਾਰ ਨੇ ਹੋਰ ਵਧਾਵਾ ਦੇ ਦਿੱਤਾ ਸੀ।<sup>22</sup> ਬਦਸ਼ਲੂਕੀ ਬਾਰੇ ਪਤਰਸ ਦੀਆਂ ਚਿੱਠੀਆਂ ਨੀਰੋ ਦੇ ਸਤਾਅ ਦੌਰਾਨ ਹੀ ਲਿਖੀਆਂ ਹੋ ਸਕਦੀਆਂ ਹਨ। ਬਾਈਬਲ ਤੋਂ ਬਾਹਰੀ ਰਵਾਇਤ ਮੁਤਾਬਕ ਬਹੁਤੇ ਰਸੂਲਾਂ ਅਤੇ ਹੋਰ ਲੋਕਾਂ ਦੀ ਮੌਤ ਜਿਹਦਾ ਅਧਿਐਨ ਅਸੀਂ ਰਸੂਲਾਂ ਦੇ ਕੰਮ ਵਿਚ ਕੀਤਾ ਹੈ, ਓਸੇ ਹਿੰਸਕ ਦੌਰ ਵਿਚ ਹੋਈ ਸੀ। ਪਤਰਸ ਦੀ ਮੌਤ ਦੀ ਸਭ ਤੋਂ ਮਾੜੀ ਗੱਲ ਇਹ ਹੈ ਕਿ ਉਹਨੂੰ ਸਲੀਬ ਉੱਤੇ ਕੋੜਿਆਂ ਨਾਲ ਮਾਰਿਆ ਗਿਆ ਸੀ। ਕਹਾਣੀ ਮੁਤਾਬਕ ਪਤਰਸ ਨੇ ਇਸ ਖਿਆਲ ਨਾਲ ਕਿ ਉਹ ਆਪਣੇ ਪ੍ਰਭੂ ਵਾਲੀ ਮੌਤ ਮਰਨ ਦੇ ਯੋਗ ਨਹੀਂ ਹੈ, ਆਪਣੇ ਆਪ ਨੂੰ ਸਿਰ ਭਾਰ ਲਮਕਾਉਣ ਲਈ ਕਿਹਾ ਸੀ।

ਪਹਿਲੇ ਪਹਿਲੇ, ਮਸੀਹੀ ਲੋਕਾਂ ਉੱਤੇ ਮਸੀਹੀ ਹੋਣ ਦਾ ਇਲਜ਼ਾਮ ਨਹੀਂ ਲਾਇਆ ਜਾਂਦਾ ਸੀ, ਸਗੋਂ ਉਨ੍ਹਾਂ ਉੱਤੇ ਕੁਝ ਖਾਸ ਅਪਰਾਧਿਕ ਇਲਜ਼ਾਮ ਲਾਏ ਜਾਂਦੇ ਸਨ। ਅੱਗ ਲਾਉਣ ਦੇ ਅਹਿਮ ਇਲਜ਼ਾਮ ਦੇ ਇਲਾਵਾ ਉਨ੍ਹਾਂ ਉੱਤੇ ਬਗਾਵਤ, ਜਾਦੂਗਰੀ, ਵਿਭਚਾਰੀ ਅਤੇ ਇਥੋਂ ਤਕ ਕਿ ਆਦਮਬੋਰ ਹੋਣ ਦੇ ਇਲਜ਼ਾਮ ਵੀ ਲਾਏ ਜਾਂਦੇ ਸਨ।<sup>23</sup> ਮਸੀਹੀਅਤ ਪ੍ਰਤੀ ਸਮਾਜ ਦੀ ਇਹ

ਨਫਰਤ, ਦੂਜੇ ਧਰਮ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਮਸੀਹੀ ਲੋਕਾਂ ਵੱਲੋਂ ਨਾ ਸਹਿਣ ਕਰਕੇ ਸੀ। ਜਿਸੂ ਦੇ ਪੈਰੋਕਾਰਾਂ ਉੱਤੇ ‘‘ਨਾਸਤਕ’’ ਅਤੇ ‘‘ਮਨੁੱਖਤਾ ਨਾਲ ਨਫਰਤ ਕਰਨ ਵਾਲੇ’’ ਹੋਣ ਦਾ ਠੱਪਾ ਲਾ ਦਿੱਤਾ ਗਿਆ। ਛੇਤੀ ਹੀ ਕੁਦਰਤੀ ਜਾਂ ਗੈਰ ਕੁਦਰਤੀ ਆਉਣ ਵਾਲੀ ਹਰ ਆਫਤ ਦਾ ਇਲਜ਼ਾਮ ਮਸੀਹੀ ਲੋਕਾਂ ਉੱਤੇ ਲੱਗਣ ਲੱਗਾ ਉਨ੍ਹਾਂ ਨੂੰ ਮੁਜਰਮ ਠਹਿਰਾਉਣ ਲਈ ਕਿਸੇ ਸਬੂਤ ਦੀ ਲੋੜ ਨਹੀਂ ਹੁੰਦੀ ਸੀ:

[ਨੀਰੋ ਦੇ ਸਤਾਅ ਦੇ] ਸ਼ੁਰੂ ਵਿਚ, ਇਕ ਪੇਸ਼ੀ ਹੀ ਕਾਫ਼ੀ ਹੁੰਦੀ ਸੀ, ਪਰ [ਲਾਏ ਹੋਏ ਬਹੁਤ ਸਾਰੇ ਇਲਜ਼ਾਮਾਂ ਦੇ] ਨਤੀਜੇ ਵਜੋਂ ਮਸੀਹੀ ਲੋਕਾਂ ਦੀ ਪੇਸ਼ੀ ਨੂੰ ‘‘ਅਜਿਹੇ ਲੋਕਾਂ ਦੇ ਰੂਪ ਵਿਚ ਜਿਨ੍ਹਾਂ ਦੀ ਸਿੰਖਿਆ ਨੂੰ *odium generis humani* [ਭਾਵ ਇਨਸਾਨੀਅਤ ਦੇ ਦੁਸ਼ਮਣਾ]’’ ਦੇ ਰੂਪ ਵਿਚ ਮਸ਼ਹੂਰੀ ਮਿਲੀ ਸੀ, ਮੁਕੱਦਮੇ ਦੀ ਲੋੜ ਨਾ ਰਹੀ ਕਿਉਂਕਿ ਇਹ ਧਰਮ ਹੀ ਅਪਰਾਧ ਕਰਨ ਵਾਲਾ ਬਣ ਗਿਆ ਸੀ ... |<sup>24</sup>

ਰੋਮੀ ਸਰਕਾਰ ਵੱਲੋਂ ਦੂਜਾ ਆਮ ਸਤਾਅ ਡੋਮੀਨਿਸ਼ਨ ਦੀ ਹਕੂਮਤ ਵਿਚ ਹੋਇਆ:<sup>25</sup>

ਇਤਿਹਾਸ ਵਿਚ ਡੋਮੀਨਿਸ਼ਨ (ਲਗਭਗ 81-96 ਈਸਵੀ) ਅਜਿਹਾ ਹਕਮ ਹੈ ਜੋ ਐਨਾ ਗਿਰ ਗਿਆ ਜਿਹਨੇ ਸਾਮਰਾਜ ਨੂੰ ਮਸੀਹੀ ਲੋਕਾਂ ਦੇ ਲਹੂ ਨਾਲ ਨਵੂਇਆ। ਉਹਦਾ ਇਹ ਸਤਾਅ ਹਾਜੇ ਦੀ ਪੂਜਾ ਕਰਨ ਲਈ ਮਜ਼ਬੂਰ ਕਰਨ ਲਈ ਸੀ। ...

ਡੋਮੀਨਿਸ਼ਨ ਦੀ ਹਕੂਮਤ ਵਿਚ ਮਸੀਹੀਅਤ ਨੂੰ ਸਰਗਾਰੀ ਸ਼ਕਤੀ ਨਾਲ ਜਿੰਦਗੀ ਅਤੇ ਮੌਤ ਦੇ ਸੰਘਰਸ਼ ਵਿੱਚੋਂ ਦੀ ਲੰਘਣਾ ਪਿਆ। ... ਸਜ਼ਾ ਕਈ ਤਰ੍ਹਾਂ ਨਾਲ ਦਿੱਤੀ ਜਾਂਦੀ ਸੀ। ਕਈਆਂ ਨੂੰ ਮਾਰ ਦਿੱਤਾ ਜਾਂਦਾ ਸੀ, ਕਈਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਸੀ ਅਤੇ ਕਈਆਂ ਕੋਲੋਂ ਰਾਜੇ ਨੂੰ ਜ਼ਬਰਦਸਤੀ ਦੇਵਤਾ ਅਖਵਾਇਆ ਜਾਂਦਾ ਸੀ। ਕਈਆਂ ਨੂੰ ਇਨ੍ਹਾਂ ਵਿੱਚੋਂ ਮਿਲੀ ਜੁਲੀ ਸਜ਼ਾ ਦਿੱਤੀ ਜਾਂਦੀ ਸੀ।<sup>26</sup>

ਪ੍ਰਕਾਸ਼ ਦੀ ਪੇਖੀ ਡੋਮੀਨਿਸ਼ਨ ਦੀ ਹਕੂਮਤ ਦੇ ਆਖਰੀ ਦਿਨਾਂ ਵਿਚ ਹੀ ਲਿਖੀ ਗਈ ਲਗਦੀ ਹੈ (94-96 ਈਸਵੀ)। ਅਧਿਆਇ 2 ਵਿਚ ਮਸੀਹੀ ਲੋਕਾਂ ਨੂੰ ‘‘ਮੌਤ ਤਕ ਵਡਾਦਾਰ’’ ਰਹਿਣ ਦੀ ਸਲਾਹ (ਆਇਤ 10) ਅਤੇ ‘‘ਅੰਤਿਪਾਸ ਜੋ ਮੇਰਾ ਗਵਾਹ [ਮੂਲ ਵਿਚ ਸ਼ਹੀਦ] ਅਤੇ ਮੇਰਾ ਮਾਤਰਾ’’ ਦੀ ਗੱਲ ਹੈ ਜੋ ਪਰਗਾਮ ਵਿਚ ਮਾਰਿਆ ਗਿਆ ਸੀ (ਆਇਤ 13)। ਅਧਿਆਇ 6 ‘‘ਪ੍ਰਮੇਸ਼ਵਰ ਦੇ ਵਚਨ ਦੇ ਕਾਰਣ ਅਤੇ ਉਸ ਸਾਥੀ ਦੇ ਕਾਰਣ ਜੋ ਉਨ੍ਹਾਂ ਭਰੀ ਸੀ’’ ਮਾਰੇ ਜਾਣ ਵਾਲੇ ਹੋਰ ਲੋਕਾਂ ਦੀ ਗੱਲ ਕਰਦਾ ਹੈ (ਆਇਤ 9)। ਅਧਿਆਇ 17 ‘‘ਬਾਬੂਲ ਦੀ ਵੱਡੀ ਨਗਰੀ’’ ਨਾਮਕ ਵੇਸਵਾ ਨੂੰ ਵਿਖਾਉਂਦਾ ਹੈ ਜੋ ‘‘ਸੰਤਾਂ ਦੇ ਲਹੂ ਨਾਲ ਅਤੇ ਜਿਸੂ ਦੇ ਸ਼ਹੀਦਾਂ ਦੇ ਲਹੂ ਨਾਲ ਮਸਤ’’ ਹੋ ਗਈ ਸੀ (ਆਇਤਾਂ 1-6)। (ਇਹ ਵੇਸਵਾ ‘‘ਸੱਤ ਪਹਾੜਾਂ’’ ਉੱਤੇ ਬੈਠੀ ਹੈ [ਆਇਤ 9], ਇਸ ਲਈ ਉਸ ਨੂੰ ਰੋਮ ਦੀ ਨਗਰੀ ਦੇ ਰੂਪ ਵਿਚ ਪਛਾਣਨਾ ਔਖਾ ਨਹੀਂ ਹੋਵੇਗਾ-ਜੋ ਸੱਤ ਪਹਾੜੀਆਂ ਉੱਤੇ ਕਾਇਮ ਸੀ।)

ਰਵਾਇਤ ਮੁਤਾਬਕ ਡੋਮੀਨਿਸ਼ਨ ਦੇ ਸਤਾਅ ਦੌਰਾਨ ਮਾਰੇ ਜਾਣ ਵਾਲਿਆਂ ਵਿੱਚੋਂ ਇਕ ਪੌਲਸ ਦਾ ਦੋਸਤ ਅਤੇ ਸਾਥੀ ਤਿਮੋਖਿਊਸ ਵੀ ਸੀ।<sup>27</sup> ਇਸ ਸਤਾਅ ਵਿਚ ਰਸੂਲ ਯੂਹੇਨਾ ਹੀ ਬਚਿਆ ਸੀ ਜਿਸ ਨੂੰ ਪਤਮੁਸ ਨਾਂ ਦੇ ਟਾਪੂ ਤੇ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਜਿੱਥੇ

ਉਹਨੂੰ ‘ਜਿਸੂ ਮਸੀਹ ਦਾ ਪ੍ਰਕਾਸ਼’ ਮਿਲਿਆ (ਪ੍ਰਕਾਸ਼ ਦੀ ਪੋਥੀ 1: 1, 9) ।<sup>28</sup>

ਭਲਾ ਰੋਮ ਦਾ ਜ਼਼ਲਮ ਕਲੀਸੀਆ ਦੀ ਰੁਹ ਦਾ ਨਾਸ ਕਰ ਸਕਿਆ? ਭਲਾ ਖੁਦਾ ਦੇ ਲੋਕਾਂ ਦੇ ‘ਕੰਮ’ ਬੰਦ ਹੋ ਗਏ? ਦੂਜੀ ਸਦੀ ਦੇ ਇਕ ਮਸੀਹੀ ਲੇਖਕ ਤਰਤੁਲੀਅਨ ਨੇ ਰੋਮੀ ਸਰਕਾਰ ਦੇ ਸਤਾਅ ਦੇ ਨਤੀਜੇ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ:

ਅਸੀਂ ਕੱਲ੍ਹ ਦੇ ਲੋਕ ਹਾਂ, ਫਿਰ ਵੀ ਅਸੀਂ ਤੁਹਾਡੇ ਨਾਲ ਜੁੜੀ ਹਰ ਜਗ੍ਹਾ, ਸ਼ਹਿਰਾਂ, ਟਾਪੂਆਂ, ਕਿਲ੍ਹਿਆਂ, ਕਸ਼ਿਆਂ, ਸਭਾਵਾਂ, ਇੱਥਾਂ ਤਕ ਕਿ ਤੁਹਾਡੇ ਹੀ ਡੇਰੇ, ਤੁਹਾਡੇ ਕਬੀਲੇ, ਮਹਿਲ, ਅਦਾਲਤ ਤਕ ਪਹੁੰਚ ਗਏ ਹਾਂ। . . . ਇਨ੍ਹਾਂ ਰਾਹੀਂ ਹਾਸਿਲ ਕੀਤੀ ਗਈ ਕੋਈ ਵੀ ਗੱਲ ਉਸ ਜ਼਼ਲਮ ਨਾਲੋਂ ਵੱਧ ਨਹੀਂ ਹੈ ਜਿਹਦੀ ਖੋਜ ਤੁਸਾਂ ਕੀਤੀ। ਇਹਦੇ ਉਲਟ ਸਾਡੇ ਸਕੂਨ ਲਈ ਲੋਕਾਂ ਨੂੰ ਜਿੱਤਦੀ ਹੈ। ਜਿੱਨਾਂ ਸਾਨੂੰ ਤੁਸੀਂ ਵੱਚੋਗੇ ਉਨਾਂ ਹੀ ਅਸੀਂ ਵਧਦੇ ਹਾਂ। ਮਸੀਹੀ ਲੋਕਾਂ [ਭਾਵ ਸ਼ਹੀਦਾਂ] ਦਾ ਲਹੂ ਤਾਂ ਬੀਜ ਹੈ।<sup>29</sup>

### ਵਿਖਿਆਂ ਤੋਂ ਮਸੀਹੀ ਲੋਕਾਂ ਦੇ ਰਲਦੇ ਰਹਿਣ ਵਾਲੇ ਕੇਮ

ਦੂਜੀ ਅਤੇ ਤੀਜੀ ਸਦੀ ਦੌਰਾਨ ਮਸੀਹੀ ਸ਼ਹੀਦਾਂ ਦੇ ਲਹੂ ਦਾ ‘ਬੀਜ’ ਰੋਮੀ ਸਾਮਰਾਜ ਵਿਚ ਖੁੱਲ੍ਹਦਿਲੀ ਨਾਲ ਹਰ ਥਾਂ ਖਿਲਾਰਿਆ ਗਿਆ ਸੀ। ਮਸ਼ਹੂਰ ਕਿਤਾਬ Foxe's Book of Martyrs ਵਿਚ ਜੋਨ ਫੋਕਸ ਨੇ ਰੋਮੀ ਬਾਦਸ਼ਾਹਾਂ ਦੀ ਹਕੂਮਤ ਵਿਚਲੇ ਦਸ ਆਮ ਸਤਾਅ ਦੱਸੇ ਹਨ<sup>30</sup> ਟ੍ਰਾਜਨ ਰਾਜੇ ਦੀ ਹਕੂਮਤ ਵਿਚ ਯੂਹੰਨਾ ਦੇ ਇਕ ਚੇਲੇ ਇਗਨੇਸ਼ੀਆਸ<sup>31</sup> ਨੂੰ ਰੋਮ ਵਿਚ ਲਿਜਾ ਕੇ ਇਕ ਅਖਾੜੇ ਵਿਚ ਜੰਗਲੀ ਜਾਨਵਰਾਂ ਦੇ ਖਾਣ ਲਈ ਸੁੱਟ ਦਿੱਤਾ ਗਿਆ ਸੀ। ਮਰਕੁਸ ਔਰੇਲਿਊਸ ਦੀ ਹਕੂਮਤ ਵਿਚ, ਯੂਹੰਨਾ ਦੇ ਹੀ ਇਕ ਚੇਲੇ ਬਜ਼ੁਰਗ ਪੋਲੀਕਾਰਪ<sup>32</sup> ਨੂੰ ਰੋਮ ਵਿਚ ਲਿਜਾਇਆ ਗਿਆ ਸੀ। ਮੌਤ ਦੀ ਸਜ਼ਾ ਦੇਣ ਤੋਂ ਪਹਿਲਾਂ ਉਹਨੂੰ ਮਸੀਹ ਨੂੰ ਮੰਦਾ ਬੋਲਣ ਦਾ ਹਕਮ ਦਿੱਤਾ ਗਿਆ। ਉਹਨੇ ਜਵਾਬ ਦਿੱਤਾ, “ਛਿਆਸੀ ਸਾਲ ਤਕ ਮੈਂ ਉਹਦੀ ਸੇਵਾ ਕੀਤੀ ਹੈ ਅਤੇ ਉਹਨੇ ਮੈਨੂੰ ਕੋਈ ਦੁੱਖ ਨਹੀਂ ਦਿੱਤਾ: ਫਿਰ ਮੈਂ ਆਪਣੇ ਰਾਜੇ ਅਤੇ ਮੁਕਤੀਦਾਤੇ ਨੂੰ ਮਾੜਾ ਕਿਵੇਂ ਆਖਾਂ? <sup>33</sup>” ਲਗਭਗ ਓਸੇ ਸਮੇਂ, ਜਸਟਿਨ ਮਾਰਟਿਨ<sup>34</sup> ਦਾ ਯਿਸੂ ਵਿਚ ਵਿਸ਼ਵਾਸ ਕਾਰਣ ਕਤਲ ਕਰ ਦਿੱਤਾ ਗਿਆ ਸੀ। ਸਿਵਰੁਸ ਦੀ ਹਕੂਮਤ ਵਿਚ ਇਕ ਹੋਰ ਮਸ਼ਹੂਰ ਰਹਿਨਮਾ ਲਿਓਨਸ ਦੇ ਇਰੇਨਿਊਸ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਜੋ ਫੋਕਸ ਵੱਲੋਂ ਦੱਸੇ ਗਏ ਹੋਰ ਸਤਾਅ ਮੈਕਸਿਮਸ, ਡਿਸਿਅਸ, ਵੇਲਰਿਅਨ ਅਤੇ ਮੈਕਸੀਮਿਅਨ ਦੀ ਹਕੂਮਤ ਵਿਚ ਹੀ ਹੋਏ ਸਨ।

ਇੱਛਾ ਤਾਂ ਸੀ ਕਿ ਸਮਾਂ ਅਤੇ ਜਗ੍ਹਾ ਮੈਨੂੰ ਉਨ੍ਹਾਂ ਮਸੀਹੀ ਲੋਕਾਂ ਬਾਰੇ ਦੱਸਣ ਦੀ ਇਜਾਜ਼ਤ ਦੇਵੇ ਜਿਨ੍ਹਾਂ ਨੇ ਕਲੀਸੀਆ ਦੀ ਹੋਂਦ ਦੀਆਂ ਸ਼ੁਰੂਆਤੀ ਸਦੀਆਂ ਵਿਚ ਦੁੱਖ ਝੱਲੇ ਭਾਵ ਅਫਰੀਕਾ ਵਿਚ ਇਕ ਜਵਾਨ ਮਾਂ ਪਰਪੇਟਾ ਦੀ ਦਿਲ ਦਹਿਲਾ ਦੇਣ ਵਾਲੀ ਕਹਾਵੀ, ਜਿਹਦੀ ਮੌਤ ਅਖਾੜੇ ਵਿਚ ਹੋਈ ਸੀ; ਬੇਬਾਨ ਲਿਜ਼ਨ ਦੀ ਕਹਾਣੀ ਜਿਸ ਵਿਚ 6,666 ਮਸੀਹੀ ਸਿਪਾਹੀਆਂ ਨੂੰ ਗਾਊਲ ਵਿਚ ਮਸੀਹੀਅਤ ਨੂੰ ਖਤਮ ਕਰਨ ਲਈ ਦੂਜੀ ਫੌਜ ਦੀਆਂ ਤਲਵਾਰਾਂ ਨਾਲ ਟੋਟੇ-ਟੋਟੇ ਕਰ ਕੇ ਵੱਡ ਦਿੱਤਾ ਗਿਆ ਸੀ। ਰਾਜੇ ਦੀ ਮਦਦ ਕਰਨ ਤੋਂ ਇਨਕਾਰ ਕਰਨ ਵਾਲੇ ਪਹਿਲੇ ਬਰਤਾਨਵੀ ਸ਼ਹੀਦ ਅਲਮਾਨ ਦੀ ਕਹਾਣੀ ਜਿਹਦਾ ਸਿਰ ਉਹਦੇ ਪਹਿਲੇ ਜੱਲਾਦ ਦੇ ਨਾਲ ਹੀ ਦਿੱਤਾ ਗਿਆ ਸੀ, ਜੋ ਅਲਬਾਨ ਅਤੇ ਹੋਰ ਬਹੁਤ ਸਾਰੇ ਮਸੀਹੀ ਲੋਕਾਂ ਦੀ ਹਿੱਮਤ ਵੇਖ ਕੇ ਮਸੀਹੀ ਬਣ ਗਿਆ ਸੀ।

ਫੇਰ, ਮੈਂ ਪੁੱਛਦਾ ਹਾਂ, ਭਲਾ ਅਜਿਹਾ ਵਤੀਰਾ ਕਲੀਸੀਆ ਨੂੰ ਖਤਮ ਕਰ ਸਕਿਆ? ਭਲਾ ਖੁਦਾ ਦੇ ਲੋਕਾਂ ਦੇ ‘‘ਕੰਸ’’ ਬੰਦ ਹੋ ਗਏ? ਇਕ ਲੇਖਕ ਨੇ ਇਹ ਟਿੱਪਣੀ ਦਿੱਤੀ ਹੈ:

ਕਲੀਸੀਆ ਦੀ ਪੈਦਾਇਸ਼ ਸਤਾਅ ਦੌਰਾਨ ਹੋਈ ਅਤੇ ਪਹਿਲੇ ਤਿੰਨ ਸੌ ਸਾਲਾਂ ਤਕ ਆਪਣੇ ਨਿਰਾਸ ਪਰਛਾਵੇਂ ਤੋਂ ਇਹ ਕਦੇ ਨਹੀਂ ਬਚੀ। ਪਰ ਇਹਦੇ ਬਾਵਜੂਦ ਅਤੇ ਸ਼ਾਇਦ ਇਸੇ ਕਰਕੇ ਕਲੀਸੀਆ ਉੱਤੇ ਸਤਾਅ ਵਧਦਾ ਰਿਹਾ। ਸਤਾਅ ਦੀ ਅੱਗ ਨੇ ਕਲੀਸੀਆ ਦਾ ਖਹਿੜਾ ਉਨ੍ਹਾਂ ਤੋਂ ਛੁਡਾ ਦਿੱਤਾ ਜਿਨ੍ਹਾਂ ਦੀ ਵਫ਼ਾਦਾਰੀ ਗੁਣਗੁਣੀ ਸੀ, ਇੰਜ਼ ਕਲੀਸੀਆ ਰਹਿਣ ਲਈ ਅਰਾਮ ਦਾਇਕ ਥਾਂ ਬਣਨ ਤੋਂ ਬਚ ਰਾਈ।<sup>35</sup>

ਆਰੰਭਿਕ ਮਸੀਹੀ ਲੋਕਾਂ ਦੇ ਵਿਹਾਰ ਦੀ ਜ਼ਬਰਦਸਤ ਗਵਾਹੀ ਰੋਮ ਦੀਆਂ ਕਬਰਾਂ ਦੇ ਤਹਿਖਾਨਿਆਂ ਵਿਚ ਮਿਲ ਸਕਦੀ ਹੈ। ਕਬਰਾਂ ਦੇ ਤਹਿਖਾਨੇ ਰੋਮ ਦੇ ਸਹਿਰ ਦੇ ਹੇਠਾਂ ਮੀਲਾਂ ਤਕ ਬਣੀਆਂ ਜ਼ਮੀਨਦੋਜ਼ ਸੁਰੰਗਾਂ ਅਤੇ ਕਮਰਿਆਂ ਦੇ ਰੂਪ ਵਿਚ ਮਿਲਦੇ ਹਨ। ਜਿਨ੍ਹਾਂ ਤਹਿਖਾਨਿਆਂ ਵਿਚ ਮਸੀਹੀ ਲੋਕਾਂ ਨੇ ਆਪਣੇ ਮੁਰਦੇ ਦਫ਼ਨਾਏ ਸਨ, ਉੱਥੇ ਹੀ ਉਹ ਬੰਦਰੀ ਲਈ ਇਕੱਠੇ ਹੁੰਦੇ ਸਨ ਅਤੇ ਕਦੇ-ਕਦੇ ਬਚਣ ਲਈ ਉੱਥੇ ਪਨਾਹ ਵੀ ਲੈਂਦੇ ਸਨ। ਸੁਰੰਗਾਂ ਦੀਆਂ ਕੰਧਾਂ ਜਿੱਥੇ ਮੁਰਦੇ ਦਫ਼ਨਾਏ ਜਾਂਦੇ ਸਨ, ਤਸਵੀਰਾਂ ਅਤੇ ਸਿਲਾਲੇਖਾਂ ਨਾਲ ਢੱਕੀਆਂ ਹੋਈਆਂ ਹਨ। ਸੁਰੰਗਾਂ ਵਿੱਚੋਂ ਦੀ ਜਾਓ ਤਾਂ ਤੁਹਾਨੂੰ ਆਰੰਭਿਕ ਮਸੀਹੀ ਲੋਕਾਂ ਵੱਲੋਂ ਕਬੂਤਰ, ਲੰਗਰ, ਤਾਜ ਅਤੇ ਵਿਸ਼ਵਾਸ ਦੇ ਹੋਰ ਨਿਸ਼ਾਨਾਂ ਦੀਆਂ ਤਸਵੀਰਾਂ ਬਣਾਈਆਂ ਮਿਲ ਜਾਣਗੀਆਂ। ਉਨ੍ਹਾਂ ਵਿਚ ਯਿਸੂ ਨੂੰ ਚੰਗੇ ਚਰਵਾਹੇ ਦੇ ਰੂਪ ਵਿਚ ਵਿਖਾਇਆ ਗਿਆ ਹੈ। ਜੋ ਗੱਲ ਤੁਹਾਨੂੰ ਉੱਥੇ ਨਹੀਂ ਮਿਲੇਗੀ ਉਹ ਹੈ ਸਤਾਅ ਜਾਂ ਆਪਣੇ ਸਤਾਏ ਜਾਣ ਦੇ ਖਿਲਾਫ਼ ਤਸਵੀਰ ਨਜ਼ਰ ਨਾ ਆਉਣਾ। ਉੱਥੇ ‘‘ਸੋਗ ਦੀ ਕੋਈ ਤਸਵੀਰ ਨਹੀਂ ਹੈ, ਬਦਲੇ ਦੀ ਭਾਵਨਾ ਵਾਲੀ ਕੋਈ ਤਸਵੀਰ ਨਹੀਂ ਹੈ; ਹਰ ਤਸਵੀਰ ਵਿਚ ਸਾਊਂ ਪੁਣਾ, ਪਰੋਪਕਾਰ ਅਤੇ ਪਿਆਰ ਨਜ਼ਰ ਆਉਂਦਾ ਹੈ।’’<sup>36</sup>

ਰੋਮੀ ਹਰੂਮਤ ਵਿਚ ਮਸੀਹੀ ਲੋਕਾਂ ਉੱਤੇ ਸਭ ਤੋਂ ਵੱਡਾ ਜੂਲਮ ਡਿਕਲੇਸੀਅਨ ਦੇ ਵੇਲੇ ਹੋਇਆ। 303 ਈਸਵੀ ਵਿਚ ਡਿਕਲੇਸੀਅਨ ਅਤੇ ਉਹਦੇ ਇਕ ਸਹਿਯੋਗੀ ਗਲੇਰਿਆਸ ਨੇ ਕਲੀਸੀਆ ਦੀਆਂ ਬਿਲਡਿੰਗਾਂ ਨੂੰ ਤਬਾਹ ਕਰਨ, ਕਲੀਸੀਆ ਦੇ ਆਗੂਆਂ ਨੂੰ ਕੈਦ ਕਰਨ, ਹਰ ਮਸੀਹੀ ਨੂੰ ਕੁਰਬਾਨੀ ਦੇਣ ਲਈ ਮਜ਼ਬੂਰ ਕਰਨ ਅਤੇ ਮਸੀਹੀ ਲਿਖਤਾਂ ਨੂੰ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਕ ਜਵਾਨ ਡੀਕਨ ਤਿਮੋਖਿਉਸ ਅਤੇ ਤਿੰਨ ਹਫ਼ਤੇ ਪਹਿਲਾਂ ਉਹਦੀ ਨਵ-ਵਿਆਹੀ ਪਤਨੀ ਮੌਰਾ ਨੂੰ ਬਾਈਬਲ ਸਾੜਨ ਤੋਂ ਇਨਕਾਰ ਕਰਨ ਤੇ ਇਕ ਦੂਜੇ ਦੇ ਨੇੜੇ ਸਲੀਬ ਉੱਤੇ ਚੜ੍ਹਾਇਆ ਗਿਆ ਸੀ।

ਡਿਕਲੇਸੀਅਨ ਅਤੇ ਗਲੇਰਿਆਸ ਨੇ ਆਪਣੇ ਇੰਤਹਾਪੰਦ ਤਰੀਕਿਆ ਲਈ ਬਹੁਤ ਦੇਰ ਉੱਡੀਕ ਕੀਤੀ, ਕਿਉਂਕਿ ਉਦੋਂ ਤਕ ਕਲੀਸੀਆ ਐਨੀ ਵਧ ਚੁੱਕੀ ਸੀ ਕਿ ਉਹਨੂੰ ਪਛਾਣ ਦੀ ਲੋੜ ਨਹੀਂ ਸੀ। 311 ਈਸਵੀ ਵਿਚ ਗਲੇਰਿਆਸ ਨੇ ਸਤਾਅ ਬੰਦ ਕਰ ਦਿੱਤਾ। 313 ਈਸਵੀ ਵਿਚ ਕਾਂਸਟੈਂਟਾਈਨ ਨੇ ਅਤੇ ਲਿਸਨਿਊਸ ਦੇ ‘‘ਮਿਲਾਨ ਦੇ ਡਰਮਾਨ’’ ਨਾਲ ਮਸੀਹੀਅਤ ਨੂੰ ਪੂਰੀ ਤਰ੍ਹਾਂ ਕਾਨੂੰਨੀ ਦਰਜਾ ਮਿਲ ਗਿਆ। 323 ਈਸਵੀ ਵਿਚ ਕਾਂਸਟੈਂਟਾਈਨ ਮਹਾਨ ਨੇ ਬਾਦਸ਼ਾਹ ਬਣਨ ਤੇ, ਰੋਮੀ ਹਰੂਮਤ ਵੱਲੋਂ ਕਲੀਸੀਆ ਉੱਤੇ ਜੂਲਮ ਬੰਦ ਕਰਵਾ ਦਿੱਤਾ।<sup>37</sup> ਜਿਵੇਂ ਕਿਸੇ ਨੇ ਕਿਹਾ ਹੈ, ‘‘ਰੋਮ ਨੇ ਮਸੀਹੀਅਤ ਨਾਲ ਤਲਵਾਰ ਲੈ ਕੇ ਮੁਲਾਕਾਤ ਕੀਤੀ ਅਤੇ ਮਸੀਹੀਅਤ ਰੋਮ ਨਾਲ ਪਿਆਰ ਨਾਲ ਮਿਲੀ-ਅਤੇ ਜਿੱਤ ਪਿਆਰ ਦੀ ਹੋਈ।’’

ਕਾਨੂੰਨੀ ਪਛਾਣ ਮਿਲੀ ਜੁਲੀ ਪ੍ਰਾਪਤੀ ਵਿਚ ਬਦਲ ਗਈ, ਕਿਉਂਕਿ ਕਾਂਸਟੈਂਟਾਈਨ ਦੇ ਪ੍ਰਭਾਵ ਨੇ ਖੁਦਾ ਦੇ ਪ੍ਰੇਰਣਾ ਪਾਏ ਹੋਏ ਲੇਖਕਾਂ ਵੱਲੋਂ ਕੀਤੀ ਗਈ ਬੇਦੀਨੀ ਦੀ ਭਵਿੱਖਬਾਣੀ ਨੂੰ ਪੂਰਾ ਕਰਨ ਦੀ ਚਾਲ ਤੇਜ਼ ਕਰ ਦਿੱਤੀ ਸੀ।<sup>38</sup> ਪਰ ਉਸ ਖੁਦ ਈਮਾਨ ਤਿਆਗਣ ਦੀ ਖੋਜ ਕਰਨਾ ਜਾਂ ਉਨ੍ਹਾਂ ਸਿੱਖਿਆਵਾਂ ਬਾਰੇ ਗਲਤ ਫ਼ਹਿਮੀਆਂ ਵਿਚ ਰਹਿਣਾ ਜੋ ਕਲੀਸੀਆ ਦੇ ਸਬੰਧ ਵਿਚ ਉੱਠੀਆਂ, ਇਸ ਪਾਠ ਦੇ ਦਾਇਰੇ ਦਾ ਨਹੀਂ ਆਉਂਦਾ। ਸਗੋਂ ਮੈਂ ਐਨਾ ਹੀ ਜੋਰ ਦੇਣਾ ਚਾਹੁੰਦਾ ਹਾਂ (1) ਕਿ ਕਲੀਸੀਆ ਭਾਵੇਂ ਕਿੰਨੀ ਵੀ ਭ੍ਰਾਸਟ ਹੋਵੇ, ਪਰ ‘ਕੁਝ ਲੋਕ ਵਡਾਦਾਰ’ ਬਣੇ ਹੀ ਰਹੇ ਅਤੇ (2) ਉਹ ਵਿਸ਼ਵਾਸੀ ਖੁਦਾ ਲਈ ‘ਕੰਮ’ ਕਰਦੇ ਰਹੇ। ਇਕ ਇਤਿਹਾਸਕਾਰ ਨੇ ਇਹਦੀ ਵਿਆਖਿਆ ਇੰਜ ਕੀਤੀ ਹੈ:

ਮਸੀਹੀਅਤ ਦਾ ਫੈਲਾਅ ਇਕ ਪਵਿੱਤਰ ਛੁਤ ਵਾਂਗ ਹੋਇਆ। ਇਹਦੇ ਰਾਹ ਨੂੰ ਵਧਾਰ ਦੀਆਂ ਮੁੱਖ ਰੇਖਾਵਾਂ ਦੇ ਨਾਲ-ਨਾਲ ਵਿਖਾਇਆ ਜਾ ਸਕਦਾ ਹੈ। ... ਕਿਸੇ ਸ਼ਹਿਰ ਵਿਚ ਇਕ ਵਾਰ ਸ਼ੁਰੂ ਹੋਣ ਦੇ ਬਾਅਦ ਇਹ ਆਲੇ ਦੁਆਲੇ ਦੇ ਜ਼ਿਲ੍ਹੇ ਵਿਚ ਫੈਲ ਗਈ ਅਤੇ ਇਹਦੀਆਂ ਨਵੀਆਂ ਜੜ੍ਹਾਂ ਨਿਕਲ ਆਈਆਂ। ਬੇਤੁਨੀਆ-ਪੌਂਤੁਸ ਰਾਜ ਦੇ ਉੱਤਰੀ ਸਮੁੰਦਰ ਦੇ ਕੰਢੇ ਦੀ ਗੱਲ ਕਰਦਿਆਂ, ਪਲਾਇਨੀ ‘ਕਾਫ਼ੀ ਗਿਣਤੀ’ ਦੱਸਦਾ ਹੈ। ਉਹ ਕਹਿੰਦਾ ਹੈ, ‘ਕਿਉਂਕਿ ਇਸ ਅੰਧਵਿਸ਼ਵਾਸੀਪਣ ਦਾ ਛੁਤ ਸਿਰਫ਼ ਸ਼ਹਿਰਾਂ ਵਿਚ ਹੀ ਨਹੀਂ ਸਗੋਂ ਪਿੰਡਾਂ ਅਤੇ ਦੂਰ ਦੁਰਾਡੇ ਤਕ ਫੈਲ ਚੁੱਕਾ ਹੈ।’ ਜਿਸ ਕਰਕੇ ਮੰਦਿਰ ਵਿਗਨ ਹੋ ਗਏ, ਧਾਰਮਿਕ ਰਵਾਇਤਾਂ ਨੂੰ ਮੰਨਣਾ ਬੰਦ ਕਰ ਦਿੱਤਾ ਗਿਆ, ਸਿਕਾਰਾਂ (ਕੁਰਬਾਨ ਕੀਤੇ ਜਾਣ ਵਾਲੇ ਜਾਨਵਰਾਂ) ਨੂੰ ਖਰੀਦਿਆ ਨਹੀਂ ਜਾਂਦਾ। ...

ਪੂਰਬ ਵਿਚ, ਅੰਤਾਕੀਆ ਦੇ ਉੱਤਰ-ਪੂਰਬ ਵੱਲ ਯੂਨਾਨੀ ਭਾਸ਼ੀ ਇਕ ਛੋਟੇ ਜਿਹੇ ਰਾਜ ਦੀ ਰਾਜਧਾਨੀ ਏਡਿਸਾ ਵਿਚ, 200 ਈਸਵੀ ਦੇ ਲਗਭਗ ਫਰਾਤ ਤੋਂ ਅੱਗੇ ਇਕ ਮਸੀਹੀ ਰਾਜਾ ਸੀ। ... ਇੰਜੀਲ ਸਿਕੰਦਰੀਆ, ਮਿਸਰ ਅਤੇ ਹੋਰ ਅੱਗੇ ਕੁਰੇਨੇ ਤੋਂ ਹੁੰਦੀ ਹੋਈ ਫੈਲ ਗਈ। ਪੱਛਮ ਵਿਚ ਹੀ ਅਫ਼ਰੀਕਾ ਦੇ ਰਾਜ ਜਿਸ ਦੀ ਰਾਜਧਾਨੀ ਕਾਰਬੋਜ ਸੀ, ਨਾਲ ਦੱਖਣੀ ਗਾਊਲ ਜਿਸ ਦਾ ਕੇਂਦਰ ਲਿਓਂਸ ਸੀ, ਦੇ ਦੋ ਵੱਡੇ ਇਲਾਕੇ ਵੀ ਜੋੜੇ ਗਏ ਸਨ। ... ਸਪੇਨ ਦੇ ਮਸੀਹੀਆਂ ਬਾਰੇ ਸਾਨੂੰ [ਦੂਜੀ] ਸਦੀ ਦੇ ਅੰਧੀਰ ਵਿਚ ਸੁਣਨ ਨੂੰ ਮਿਲਦਾ ਹੈ; ਜਿੱਥੋਂ ਤਕ ਬਿਟੇਨ ਵਰਗੇ ਦੂਰ ਦੁਰਾਡੇ ਦੇ ਇਲਾਕਿਆਂ ਦੀ ਗੱਲ ਹੈ, ... ਅਸੀਂ ਕੁਝ ਰੋਮੀ ... ਮਸੀਹੀਆਂ ਦਾ ਅੰਦਾਜ਼ਾ ਹੀ ਲਾ ਸਕਦੇ ਹਾਂ।<sup>39</sup>

ਅਗਲੀਆਂ ਸਦੀਆਂ ਵਿਚ ਕੁਝ ਮਿਸ਼ਨਰੀਆਂ ਦੇ ਨਾਂਅ ਅਭੁੱਲ ਹੋ ਗਏ ਹਨ। ਯਕੀਨਨ ਹੀ ਬਹੁਤ ਸਾਰੇ ਵਿਸ਼ਵਾਸੀ ਮਸੀਹੀ ਜਿਨ੍ਹਾਂ ਨੇ ਕਈ ਸਾਲ ਵਚਨ ਨੂੰ ਫੈਲਾਉਣ ਵਾਸਤੇ ਕੰਮ ਕੀਤਾ ਅਤੇ ਆਪਣੇ ਵਿਸ਼ਵਾਸ ਲਈ ਦੁੱਖ ਬੱਲੇ, ਉਨ੍ਹਾਂ ਨੂੰ ਮਨੁੱਖ ਵੱਲੋਂ ਬਣਾਈਆਂ ਕਿਤਾਬਾਂ ਵਿਚ ਥਾਂ ਨਹੀਂ ਮਿਲ ਪਾਈ ਹੈ। ਪਰ ਖੁਦਾ ਨੂੰ ਪਤਾ ਸੀ ਕਿ ਉਹ ਕੌਣ ਹਨ ਅਤੇ ਉਹਨੇ ਆਪਣੇ ਲੋਕਾਂ ਦੇ ‘ਕੰਮ’ ਦਾ ਲੇਖਾ-ਜੋਖਾ ਰੱਖਣਾ ਜਾਰੀ ਰੱਖਿਆ।

## ਅੱਜ ਖੁਦਾ ਦੇ ਲੋਕਾਂ ਦੇ ਚੱਲ ਰਹੇ ਕੰਮ

ਥਾਂ ਹੋਣ ਤੇ ਮੈਂ ਬਹੁਤ ਸਾਰੇ ਦੇਸ਼ਾਂ ਵਿਚ ਹੋਣ ਵਾਲੇ ਸੁਧਾਰ ਅਤੇ ਮੁੜ ਬਹਾਲੀ ਦੀ ਲਹਿਰ ਬਾਰੇ ਲਿਖ ਸਕਦਾ ਸਾਂ। ਕਲੀਸੀਆ ਨੂੰ ਆਪਣੀ ਸੁਧਤਾ ਅਤੇ ਖੁਦਾ ਪ੍ਰਤੀ ਈਮਾਨਦਾਰ ਰਹਿਣ ਲਈ ਸੰਘਰਸ਼ ਕਰਦੇ ਰਹਿਣਾ ਪਿਆ ਸੀ। ਨਾਲੋਂ ਮੈਂ ਤੁਹਾਨੂੰ ਉਨ੍ਹਾਂ ਵਿਸ਼ਵਾਸੀ ਮਸੀਹੀ ਲੋਕਾਂ ਬਾਰੇ ਜਿਨ੍ਹਾਂ ਨੂੰ ਮੈਂ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਕਲੀਸੀਆ ਵਿਚ ਵੇਖ ਰਿਹਾ ਹਾਂ, ਭਾਵ ਪੂਰੀ ਦੁਨੀਆਂ ਵਿਚ ਪ੍ਰਭੂ ਅਤੇ ਉਹਦੇ ਵਚਨ ਪ੍ਰਤੀ ਸਮਰਪਿਤ ਪੁਰਖਾਂ ਅਤੇ ਔਰਤਾਂ ਬਾਰੇ ਦੱਸ ਸਕਦਾ ਸਾਂ।<sup>40</sup> ਇਹ ਸ਼ਬਦ ਲਿਖਦਿਆਂ ਵੀ ਉਨ੍ਹਾਂ ਦੇ ਚਿਹਰੇ ਅਤੇ ਨਾਂ ਮੇਰੀਆਂ ਨਜ਼ਰਾਂ ਸਾਹਮਣੇ ਆ ਰਹੇ ਹਨ। ਪਰ ਮੈਨੂੰ ਆਪਣੇ ਆਪ ਨੂੰ ਇਹ ਜ਼ੋਰ ਦੇ ਕੇ ਸੰਤੁਸ਼ਟ ਕਰਨਾ ਚਾਹੀਦਾ ਹੈ ਕਿ ਪ੍ਰਭੂ ਕਲੀਸੀਆਵਾਂ ਵਿਚ ਲਗਾਤਾਰ ਪੁਸ਼ਟ ਰਹਿੰਦਾ ਹੈ (ਪ੍ਰਕਾਸ਼ ਦੀ ਪੋਖੀ 1:13, 20; 2:1) ਯਾਨੀ ਉਹ ਆਪਣੇ ਸਭ ਬੱਚਿਆਂ ਨੂੰ ਅੱਜ ਵੀ ‘ਜਾਣਦਾ ਹੈ’ (ਪ੍ਰਕਾਸ਼ ਦੀ ਪੋਖੀ 2:2, 9, 13, 19 ਆਦਿ) ਅਤੇ ਅੱਜ ਵੀ ਉਨ੍ਹਾਂ ਦੇ ‘ਕੰਮਾਂ’ ਨੂੰ ਲਿਖਦਾ ਜਾ ਰਿਹਾ ਹੈ।

ਟਰੂਚ ਫਾਰ ਟੁਡੇ ਜਿਨ੍ਹਾਂ ਦੇਸ਼ਾਂ ਵਿਚ ਪਹੁੰਚਦਾ ਹੈ ਉਥੋਂ ਅੱਜ ਬੇਹੱਦ ਰੋਮਾਂਚਕ ‘ਕੰਮ’ ਹੋ ਰਹੇ ਹਨ। ਨਾਈਜ਼ੀਰੀਆ ਅਤੇ ਹੋਰ ਅਫਗੀਕੀ ਦੇਸ਼ਾਂ ਵਿਚ, ਭਾਰਤ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿਚ ਰੂਹਾਂ ਦੀ ਡਸ਼ਲ ਕੱਟਣ ਤੇ ਸਾਨੂੰ ਖੁਸ਼ੀ ਹੁੰਦੀ ਹੈ। ਖੁਦਾ ਦੇ ਤਖਤ ਕੋਲ ਇਕੱਠੇ ਹੋ ਕੇ ਇਨ੍ਹਾਂ ‘ਅਧਿਆਇਆਂ’ ਨੂੰ ਪੜ੍ਹਨ ਤੇ ਕਿੰਨਾ ਆਨੰਦ ਆਏਗਾ! ਮੈਂ ਉਸ ਸਮੇਂ ਦੀ ਉਡੀਕ ਵਿਚ ਹਾਂ ਜਦ ਤੁਹਾਡਾ ਅਧਿਆਇ ਸਵਰਗੀ ਕਿਤਾਬਾਂ ਵਿਚ ਪਿੜ੍ਹਿਆ ਜਾਵੇਗਾ!

ਮੈਂ ਹੈਰਾਨ ਹੁੰਦਾ ਹਾਂ ਕਿ ਖੁਦਾ ਨੇ ਪੁਰਖ ਯੁਰੋਪ ਲਈ ਵੀ ਦਰਵਾਜ਼ੇ ਖੋਲ੍ਹੇ ਦਿੱਤੇ ਹਨ। ਮੇਰੀ ਪਤਨੀ ਅਤੇ ਮੈਂ ਮਹਿਨਾ ਪਹਿਲਾਂ ਹੀ ਰੋਮਾਨੀਆਂ ਤੋਂ ਵਾਪਸ ਆਏ ਹਾਂ, ਜਿੱਥੇ ਮੇਰੀ ਬੇਟੀ ਸਿੰਡੀ ਅਤੇ ਉਹਦਾ ਪਰਿਵਾਰ ਰਹਿੰਦਾ ਹੈ। ਮੇਰਾ ਭਰਾ ਕੋਈ ਇਕ ਮਹੀਨੇ ਤਕ ਵਚਨ ਦੀ ਸਿੱਖਿਆ ਦੇਣ ਕੱਲ੍ਹੇ ਹੀ ਪੋਲੈਂਡ ਗਿਆ ਹੈ। ਮੇਰੇ ਕੁਝ ਅੱਛੇ ਦੋਸਤ ਕੇਥ ਅਤੇ ਟੈਨ ਐਵਰੀ ਅਤੇ ਉਨ੍ਹਾਂ ਦੇ ਬੱਚੇ, ਬਿਲਾਰਸ ਨੂੰ ਗਏ ਹਨ। ਟਰੂਚ ਫਾਰ ਟੁਡੇ ਦੇ ਸੰਪਾਦਕ ਐਡੀ ਕਲੋਰ ਆਪਣੀ ਪਤਨੀ ਸੁਸਨ ਅਤੇ ਬੱਚਿਆਂ ਨਾਲ ਸੌ ਹੋਰ ਮਸੀਹੀ ਲੋਕਾਂ ਨੂੰ ਨਾਲ ਲੈ ਕੇ ਯੂਕਰੇਨ ਵਿਚ ਪਿਛਲੀਆਂ ਕਈ ਗਾਰਮੀਆਂ ਦੌਰਾਨ ਇੰਜੀਲ ਦੇ ਪ੍ਰਚਾਰ ਲਈ ਜਾਂਦੇ ਹਨ। ਮੈਂ ਕਲਪਨਾ ਵੀ ਨਹੀਂ ਕਰ ਸਕਦਾ ਕਿ ਵੀਹਵੀਂ ਸਦੀ ਦੇ ਮਸੀਹੀ ਲੋਕਾਂ ਦੇ ‘ਕੰਮਾਂ’ ਦਾ ਬਿਆਨ ਕਰਨ ਲਈ ਕਾਗਜ਼ ਦੇ ਕਿੰਨੇ ਸਫੇ ਭਰ ਸਕਦੇ ਹਨ।

ਵੀਹਵੀਂ ਸਦੀ ਦੀ ਗੱਲ ਕਰਦਿਆਂ ਕਿਸੇ ਨੇ ਕਿਹਾ ਹੈ ਕਿ ‘ਖੁਦਾ ਨੇ ‘ਰਸੂਲਾਂ ਦੇ ਕੰਮ’ ਦੀਆਂ ਲਗਭਗ 20 ਕਿਤਾਬਾਂ ਲਿਖਣੀਆਂ ਪੂਰੀਆਂ ਕਰ ਲਈਆਂ ਹਨ ਅਤੇ 21 ਵੀਂ ਕਿਤਾਬ ਲਿਖਣੀ ਸ਼ੁਰੂ ਕਰ ਦਿੱਤੀ ਹੈ।’ ਜੇ ਪੜ੍ਹੁ ਇੱਕੀਵੀਂ ਸਦੀ ਦੇ ਸ਼ੁਰੂ ਵਿਚ ਵਾਪਸ ਨਹੀਂ ਆਉਂਦਾ ਤਾਂ ਇਸ ਸਦੀ ਵਾਸਤੇ ਚੁਣੌਤੀ ਵੀ ਉਹੀ ਹੋਵੇਗੀ ਜੋ ਪਹਿਲੀ ਸਦੀ ਲਈ ਸੀ ਕਿ ‘ਸਾਰੀ ਦੁਨੀਆਂ ਵਿਚ ਜਾ ਕੇ ਸਭ ਲੋਕਾਂ ਨੂੰ ਖੁਸ਼ਬੰਧੀ ਸੁਣਾਓ,’ ‘ਸਭ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ’ ਅਤੇ ‘ਧਰਤੀ ਦੇ ਬੰਨੇ ਤਕ’ ਵਚਨ ਸੁਣਾਓ (ਮੁਰਕਸ 16:15; ਮੱਤੀ 28:19; ਰਸੂਲਾਂ ਦੇ ਕੰਮ 1:8)। ਖੁਦਾ ਸਾਡੀ ਮਦਦ ਕਰੇ ਕਿ ਅਸੀਂ ਇੱਕੀਵੀਂ ਸਦੀ ਵਿਚ ਉਸ ਚੁਣੌਤੀ ਨੂੰ ਉਵੇਂ ਹੀ ਪੂਰਾ ਕਰ ਸਕੀਏ ਜਿਵੇਂ ਪਹਿਲੀ ਸਦੀ ਵਿਚ ਪੌਲਸ ਅਤੇ ਹੋਰ ਮਸੀਹੀ ਲੋਕਾਂ ਨੇ ਕੀਤਾ ਸੀ! ਆਓ ਖੁਦਾ ਨੂੰ ਕੁਝ ਅਜਿਹਾ ਰੋਮਾਂਚਕਾਰੀ ਕੰਮ ਕਰਕੇ ਦਈਏ ਜਿਸ ਨੂੰ ਉਹ ਲਿਖ ਸਕੇ!<sup>41</sup>

## ਸਰਮਨ ਨੋਟਸ

ਕਈ ਪ੍ਰਚਾਰਕਾਂ ਅਤੇ ਵਚਨ ਸਿਖਾਉਣ ਵਾਲਿਆਂ ਨੇ ਰਸੂਲਾਂ ਦੇ ਕੰਮ ਕਿਤਾਬ ਦੇ ਅਗਲੇ ਭਾਗ ਦੇ ਰੂਪ ਵਿਚ ਜਿਸ ਨੂੰ ‘ਅਧਿਆਇ 29’ ਕਿਹਾ ਜਾਂਦਾ ਹੈ, ਪੇਸ਼ ਕੀਤਾ ਹੈ। ਉਹ ਇਸ ਸਿਰਲੇਖ ਦੀ ਵਰਤੋਂ ਇਹ ਜੋਰ ਦੇਣ ਲਈ ਕਰਦੇ ਹਨ ਕਿ ਰਸੂਲਾਂ ਦੇ ਕੰਮ ਦਾ ਅਧਿਆਇ 28 ਬੁਦਾ ਦੇ ਦਾਸ਼ਾਂ ਦੇ ‘ਕੰਮ’ ਦੀ ਕਹਾਣੀ ਦਾ ਅੰਤ ਨਹੀਂ ਸੀ। ਤੁਸੀਂ ਇਸ ਸਿਰਲੇਖ ਦੀ ਵਰਤੋਂ ਕਰ ਸਕਦੇ ਹੋ!

### ਟਿੱਪਣੀਆਂ

<sup>1</sup>ਯੂਸ਼ਿਓਸ ਐਕਲੇਸੀਆਸਟੀਕਲ ਹਿਸਟਰੀ 2.22. <sup>2</sup>ਅਫਸੀਆਂ, ਫਿਲਿੱਪੀਆਂ, ਭੁਲੱਸੀਆਂ ਅਤੇ ਫਿਲੇਮੇਨ ਨੂੰ ‘ਜੇਲ੍ਹ ਦੀਆਂ ਪੱਤਰੀਆਂ’ ਕਿਹਾ ਜਾਂਦਾ ਸੀ। ਪਿਛਲੇ ਪਾਠ ਵਿਚ ਇਨ੍ਹਾਂ ਤੇ ਨੋਟਸ ਵੇਖੋ। <sup>3</sup>ਜਿਵੇਂ ਕਿ ਪਿਛਲੇ ਪਾਠ ਵਿਚ ਧਿਆਨ ਦਿੱਤਾ ਗਿਆ ਸੀ, ਖੁਦਾ ਚਾਹੁੰਦਾ ਤਾਂ ਪੌਲਸ ਮਰਨ ਲਈ ਤਿਆਰ ਸੀ, ਪਰ ਉਹਨੂੰ ਛੁੱਟ ਜਾਣ ਦੀ ਉਮੀਦ ਸੀ। <sup>4</sup>ਜੇ. ਡਬਲਯੂ. ਮੈਕਗਰਵੇ, ਨਿਊ ਕੌਸਟਰੀ ਆਨ ਐਕਟਸ ਆਫ ਅਪੋਸਟਲਜ਼, ਅੰਕ 2 (ਡਿਲਾਈਟ, ਆਰਕੈਂਸ: ਗੌਸਪਲ ਲਾਈਟ ਪਬਲਿਸ਼ਿੰਗ ਕੰ., ਮਿਤੀ ਰਹਿਤ), 292. <sup>5</sup> 1 ਕਲੇਮੰਟ 5. ਕਲੇਮੰਟ ਆਫ ਰੋਮ (ਲਗਭਗ 30-100) ਰਸੂਲੀ ਬਜ਼ੁਰਗਾਂ ਵਿੱਚੋਂ ਸਭ ਤੋਂ ਅਹਿਮ ਹੈ। <sup>6</sup>ਦ ਨਿਊ ਸੈਂਡ.-ਹਰਜੋਗ ਇੰਸਾਈਰਲੋਡੀਆ ਆਫ ਰਿਲੀਜੀਅਸ ਨਾਲਜ਼, ਸੰਪਾ, ਸੈਮਏਲ ਐਮ. ਜੈਕਸਨ (ਗੈਂਡ ਰੈਪਿਡਸ, ਮਿਸਿਸਾਨ: ਬੇਕਰ ਬੁਕ ਹਾਊਸ, 1977), 8:56 ਵਿਚ ‘ਟ੍ਰਾਂਸਲੇਸ਼ਨ ਆਫ ਦ ਮਿਊਰੋਟੋਰੀਅਨ ਫੈਗਮੈਂਟ।’ ਮਿਊਰੋਟੋਰੀਅਨ ਕੈਨਨ ਆਰੋਭਿਕ ਹੱਥ ਲਿਖਤ ਦਾ ਇਕ ਭਾਗ ਹੈ। ਯਾਨੀ ਨਵੇਂ ਨੇਮ ਦੀਆਂ ਕਿਤਾਬਾਂ ਦੀ ਇਕ ਸੁਚੀ ਹੈ ਜੋ ਨਵੇਂ ਨੇਮ ਦੇ ਭਾਗ ਦੀ ਰਚਨਾ ਦੇ ਕੀਮਤੀ ਸਥਾਤ ਮੁਹੱਈਆ ਕਰਵਾਉਂਦੀ ਹੈ। <sup>7</sup>ਨੀਰੇ ‘ਕੈਸਰ ਦੀ ਦੁਹਾਈ’ ਦੇ ਹਰ ਮਾਮਲੇ ਵਿਚ ਨਿੱਜੀ ਤੌਰ 'ਤੇ ਮੁਕੱਦਮੇ ਦੀ ਸੁਣਵਾਈ ਨਹੀਂ ਕਰਦਾ ਸੀ, ਜਿਸ ਕਰਕੇ ਪੌਲਸ ਦੇ ਉਹਦੇ ਅੱਗੇ ਪੇਸ਼ ਹੋਣ ਦੀ ਗੱਲ 'ਤੇ ਕਈ ਲੋਕ ਸੱਕ ਕਰਦੇ ਹਨ। ਕਈਆਂ ਦਾ ਤਾਂ ਇਹ ਵੀ ਸੁਝਾਅ ਹੈ ਕਿ ਪੌਲਸ ਨੂੰ ਬਗੈਰ ਕਿਸੇ ਮੁਕੱਦਮੇ ਦੇ ਛੱਡ ਦਿੱਤਾ ਗਿਆ ਸੀ ਕਿਉਂਕਿ ਯਹੁਸ਼ਲਮ ਦੇ ਯਹੂਦੀਆਂ ਨੇ ਆਪਣੇ ਇਲਜਾਮਾਂ 'ਤੇ ਜੋਰ ਨਹੀਂ ਦਿੱਤਾ ਸੀ। ਪਰ ਫਿਰਸਤੇ ਨੇ ਕਿਹਾ ਸੀ ਕਿ ਪੌਲਸ ਲਈ ‘ਕੈਸਰ ਅੱਗੇ ਖਲੋਣਾ ਜ਼ਰੂਰੀ ਹੈ,’ ਸੋ ਮੈਨੂੰ ਯਕੀਨ ਹੈ ਕਿ ਉਹ ਕੈਸਰ ਅੱਗੇ ਪੇਸ਼ ਹੋਇਆ। <sup>8</sup>‘ਪੌਲਸ ਦੀਆਂ ਆਖਰੀ ਯਾਤਰਾਵਾਂ’ ਵਾਲਾ ਨਕਸ਼ਾ ਵੇਖੋ। <sup>9</sup>ਕਈਆਂ ਦਾ ਮੰਨਣਾ ਹੈ ਕਿ ਤੀਜੁਸ ਨੂੰ ਖਤ ਪਹਿਲਾਂ ਲਿਖਿਆ ਗਿਆ ਸੀ, ਜਦੋਂ ਪੌਲਸ ਅਫਸੂਸ ਵਿਚ ਸੀ। <sup>10</sup> 1 ਅਤੇ 2 ਡਿੱਪਿਓਸ ਅਤੇ ਤੀਜੁਸ ਨੂੰ ਕਈ ਵਾਰ ‘ਪਾਸਥਾਨੀ ਦੇ ਖਤ’ ਕਿਹਾ ਜਾਂਦਾ ਹੈ ਕਿਉਂਕਿ ਫਿਰੜੂ ਕਲੀਸੀਆਵਾਂ ਦੇ ਪ੍ਰਚਾਰਕਾਂ ਨੂੰ ‘ਪਾਸਟਰ’ ਜਾਂ ਪਾਸਥਾਨ ਕਹਿ ਕੇ ਸੌਦਿਆ ਜਾਂਦਾ ਹੈ। ਪਰ ਜਿਵੇਂ ਕਿ ਅਸੀਂ ਵੇਖ ਚੁੱਕੇ ਹਾਂ, ਬਾਈਬਲ ਵਿਚ ‘ਪਾਸਟਰ’ ਸਥਾਨ ਦੀ ਵਰਤੋਂ ਪ੍ਰਚਾਰਕ ਲਈ ਨਹੀਂ ਸਗੋਂ ਐਲਡਰਾਂ ਲਈ ਹੋਈ ਹੈ (ਟਰੁੱਸ਼ ਫਾਰ ਟੁੱਕੇ ਦੀ ਕਿਤਾਬ ‘ਰਸੂਲਾਂ ਦੇ ਕੰਮ, 4’ ਵਿਚ ਸਫ਼ਾ 186 'ਤੇ ਰਸੂਲਾਂ ਦੇ ਕੰਮ 20:28 'ਤੇ ਨੋਟਸ ਵੇਖੋ)। 1 ਅਤੇ 2 ਡਿੱਪਿਓਸ ਅਤੇ ਤੀਜੁਸ ਨੂੰ ‘ਇਵੈਂਜਿਲਿਸਟਿਕ ਖਤ’ ਭਾਵ ਇੰਜੀਲ ਦੇ ਪ੍ਰਚਾਰਕਾਂ ਲਈ ਖਤ ਕਹਿਣਾ ਬਹੁਤ ਸਹੀ ਹੋਵੇਗਾ।

<sup>11</sup>ਪੌਲ ਰੋਜਰਸ, ‘ਐਟ ਦ ਏਂਡ ਆਫ ਪੌਲ’ਜ ਲਾਈਡ, ’ ਦ ਪ੍ਰੀਚਰ’ਜ ਪੀਰਿਓਡੀਕਲ (ਮਈ 1985), 27. <sup>12</sup>ਵੇਰਾ ਈ. ਵਾਕਰ, ਏਂਡ ਚਰਚ ਹਿਸਟ੍ਰੀ (ਲੇਡਨ: ਸਟੂਡੈਂਟ ਕਲਾਸਿਅਨ ਮੂਦੈਮੈਂਟ ਪ੍ਰੈਸ, 1936), 13, 14 ਵਿਚ ਦੁਹਰਾਇਆ ਗਿਆ ਹੈ। <sup>13</sup>ਪੌਲਸ ਵੱਲੋਂ ਸਿਕਰ ਕੀਤੀ ‘ਪਹਿਲੀ ਪੇਸ਼ੀ’ ਬਾਰੇ ਕਾਫ਼ੀ ਝਗੜਾ ਹੈ, ਪਰ ਹੋ ਸਕਦਾ ਹੈ ਇਹ ਕਿਸੇ ਹਾਲ ਹੀ ਦੀ ਘਟਨਾ ਦੀ ਗੱਲ ਹੋਵੇ। ਜੋ ਸ਼ਾਇਦ ਅਸਲ ਮੁਕੱਦਮੇ ਤੋਂ ਪਹਿਲਾਂ ਤਿਆਰੀ ਦੀ ਸੁਣਵਾਈ ਸੀ। <sup>14</sup>ਲਿਖਤ ਵਿਚ ਇਸ ਪਾਠ ਵਿਚ ਸਿਕਰ ਕੀਤੀਆਂ ਗਈਆਂ ਗਈਆਂ ਘਟਨਾਵਾਂ ਦੀ ਜਾਣਕਾਰੀ ਨਹੀਂ ਹੈ। ਇਸ ਕਰਕੇ ਇਨ੍ਹਾਂ ਘਟਨਾਵਾਂ ਬਾਰੇ ਮੈਂ ਤੱਥਾਂ ਅਤੇ ਸ਼ੁਰੂਆਤੀ ਵਿਸ਼ਵਾਸਾਂ ਨੂੰ ਜਾਣਨ ਲਈ

ਬਾਈਬਲ ਤੋਂ ਬਾਹਰ ਦੇ ਆਰੰਭਿਕ ਮਸੀਹੀ ਲੋਕਾਂ ਅਤੇ ਦੁਨਿਆਵੀ ਇਤਿਹਾਸਕਾਰਾਂ ਦੇ ਲੇਖਾਂ ਵਿੱਚੋਂ ਵੇਖਿਆ। ਬੇਸ਼ਕ ਇਹ 'ਰਵਾਇਤਾਂ' ਖੁਦਾ ਦੇ ਇਲਾਹੀ ਵਚਨ ਜਿਨੀਆਂ ਭਰੋਸੇਮੰਦ ਨਹੀਂ ਹਨ।<sup>15</sup> ਸਾਡੀ ਵਿਦਾਈ ਸਿਰਫ਼ ਉਦੋਂ ਤਕ ਦੀ ਹੈ ਜਦ ਤਕ ਅਸੀਂ ਦੁਬਾਰਾ ਸਵਰਗ ਵਿਚ ਮਿਲ ਨਹੀਂ ਜਾਂਦੇ।<sup>16</sup> ਇਹ ਇਸ ਗੱਲ ਨਾਲ ਵੀ ਮੇਲ ਖਾਵੇਗਾ ਕਿ ਰਸੂਲਾਂ ਦੇ ਕੰਮ ਕਿਤਾਬ ਦੇ ਪਿਛਲੇ ਹਿੱਸੇ ਵਿਚ ਬਹੁਤੇ ਰਸੂਲ ਯਹੂਸ਼ਲਮ ਵਿਚ ਨਹੀਂ ਰਹੇ ਸਨ (ਟਰੁੱਬ ਫਾਰ ਟੁਡੇ ਦੀ ਕਿਤਾਬ 'ਰਸੂਲਾਂ ਦੇ ਕੰਮ, 2' ਵਿਚ ਰਸੂਲਾਂ ਦੇ ਕੰਮ 9:26, 27 'ਤੇ ਨੋਟਸ; ਟਰੁੱਬ ਫਾਰ ਟੁਡੇ ਦੀ ਕਿਤਾਬ 'ਰਸੂਲਾਂ ਦੇ ਕੰਮ, 3' ਵਿਚ ਰਸੂਲਾਂ ਦੇ ਕੰਮ 12:17 'ਤੇ ਨੋਟਸ, ਰਸੂਲਾਂ ਦੇ ਕੰਮ 15:4, 6 'ਤੇ ਨੋਟਸ ਅਤੇ ਟਰੁੱਬ ਫਾਰ ਟੁਡੇ ਦੀ ਕਿਤਾਬ 'ਰਸੂਲਾਂ ਦੇ ਕੰਮ, 5' ਵਿਚ ਰਸੂਲਾਂ ਦੇ ਕੰਮ 21:18 'ਤੇ ਨੋਟਸ ਵੇਖੋ)।<sup>17</sup> ਕਈਆਂ ਦਾ ਮੰਨਣਾ ਹੈ ਕਿ 'ਬਾਬੁਲ' ਗੁਪਤ ਤੌਰ 'ਤੇ ਰੋਮ ਨੂੰ ਹੀ ਕਿਹਾ ਗਿਆ ਸੀ, ਪਰ ਪ੍ਰਕਾਸ਼ ਦੀ ਪੋਥੀ ਲਿਖੇ ਜਾਣ ਤਕ ਬਾਬੁਲ ਨੂੰ ਰੋਮ ਕਹਿਣ ਦਾ ਕੋਈ ਸਬੂਤ ਨਹੀਂ ਹੈ (ਪ੍ਰਕਾਸ਼ ਦੀ ਪੋਥੀ 17:5, 9, 10)। ਨਾ ਹੀ ਕੋਈ ਅਜਿਹਾ ਸੰਕੇਤ ਹੈ ਕਿ 1 ਪਤਰਸ 5:13 ਦੀ ਭਾਸਾ ਸੰਕੇਤਕ ਸੀ। ਬਾਬੁਲ ਪਹਿਲੀ ਸਦੀ ਵਿਚ ਫ਼ਰਾਤ ਨਦੀ 'ਤੇ ਇਕ ਛੋਟਾ ਜਿਹਾ ਸ਼ਹਿਰ ਸੀ ਅਤੇ ਪਤਰਸ ਆਪਣਾ ਪਹਿਲਾ ਖਤ ਲਿਖਣ ਵੇਲੇ ਸਾਇਦ ਉੱਥੇ ਰੀ ਸੀ। ਕੁਝ ਹੱਦ ਤਕ ਅਸੀਂ ਆਖ ਸਕਦੇ ਹਾਂ ਕਿ ਪਤਰਸ ਦੇ ਰੋਮੀਆਂ ਦੇ ਨਾਂ ਖਤ ਲਿਖਣ ਵੇਖੇ ਪਤਰਸ ਉੱਥੇ ਨਹੀਂ ਸੀ, ਵਰਨਾ ਪੇਲੁਸ ਉਹਦਾ ਜ਼ਿਕਰ ਜ਼ਰੂਰ ਕਰਦਾ। ਇਕ ਰਵਾਇਤ ਮੁਤਾਬਕ ਪਤਰਸ ਆਪਣੇ ਆਖਰੀ ਸਮੇਂ ਰੋਮ ਵਿਚ ਚਲਾ ਗਿਆ ਸੀ ਅਤੇ ਉੱਥੇ ਹੀ ਉਹਦੀ ਮੌਤ ਹੋਈ। ਸਾਇਦ ਇਸੇ ਤਰ੍ਹਾਂ ਹੋਇਆ।<sup>18</sup> ਇਹ ਅਤੇ ਅਗਲੇ ਭਾਗ ਵਿਚ ਦਿੱਤੇ ਲੇਖਾਂ ਦੀ ਹੋਰ ਜਾਣਕਾਰੀ ਲਈ, ਟਰੁੱਬ ਫਾਰ ਟੁਡੇ (ਜ਼ਲਾਈ, 1993 ਦੇ ਅੰਗ੍ਰੇਜ਼ੀ ਅੰਕ) 'ਏ ਸਰਵੇ ਆਫ਼ ਦ ਨਿਊ ਟੈਸਟਾਮੈਂਟ' ਵੇਖੋ।<sup>19</sup> ਆਪਣੇ ਦੂਜੇ ਖਤ ਵਿਚ ਪਤਰਸ ਦੇ ਲੇਖਾਂ ਦਾ ਹਵਾਲਾ ਦਿੱਤਾ (2 ਪਤਰਸ 3:15, 16)।<sup>20</sup> ਯਾਕੂਬ ਦੀ ਕਿਤਾਬ 44-62 ਈਸਵੀ ਦੌਰਾਨ ਕਿਸੇ ਵੀ ਸਮੇਂ ਲਿਖੀ ਗਈ ਹੋ ਸਕਦੀ ਹੈ।

<sup>21</sup> ਡੇਵਿਡ ਰੋਪਰ, 'ਜੇਮਸ: ਪ੍ਰੈਕਟੀਕਲ ਸਿਸ਼ਿਐਨਿਟੀ,' ਟਰੁੱਬ ਫਾਰ ਟੁਡੇ (ਅੰਗ੍ਰੇਜ਼ੀ ਅੰਕ ਜੁਲਾਈ 1993), 39. <sup>22</sup> ਯਹੂਦੀ ਵੀ ਮੰਕਾ ਮਿਲਣ 'ਤੇ ਮਸੀਹੀ ਲੋਕਾਂ ਨੂੰ ਸਤਾਉਂਦੇ ਰਹੇ (ਪ੍ਰਕਾਸ਼ ਦੀ ਪੋਥੀ 2:9, 10); ਪਰ 70 ਈਸਵੀ ਵਿਚ ਯਹੂਸ਼ਲਮ ਦੀ ਬਹਬਾਦੀ ਦੇ ਬਾਅਦ ਉਹ ਉਸ ਕੋਸ਼ਿਸ਼ ਵਿਚ ਲੱਗੇ ਰਹਿਣ ਦੇ ਅਯੋਗ ਸਨ।<sup>23</sup> ਅਜਿਹੇ ਜ਼ਿਆਦਾਤਰ ਇਲਜਾਮ ਲੋਕਾਂ ਵੱਲੋਂ ਮਸੀਹੀ ਸਿੱਖਿਆ ਅਤੇ ਜੀਵਨ ਨੂੰ ਨਾ ਸਮਝਣ ਕਰਕੇ ਲੱਗੇ ਕਿਉਂਕਿ ਰਾਜ ਦੀ ਸਿੱਖਿਆ ਨੂੰ ਸਰਕਾਰ ਦੇ ਬਿਲਾਫ ਬਗਾਵਤ ਮੰਨ ਲਿਆ ਗਿਆ; ਆਤਮਾ ਦੇ ਦਾਨ ਦਿੱਤੇ ਜਾਣ ਨੂੰ ਜਾਂਦੂ ਟੋਣਾ ਆਖਿਆ ਜਾਣ ਲੱਗਾ; ਹੋਰ ਮਸੀਹੀ ਲੋਕਾਂ ਨਾਲ ਪਿਆਰ ਕਰਨਾ ਰਿਸਤੇਦਾਰ ਵਿਚਕਾਰ ਜ਼ਿਸਮਾਨੀ ਸਬੰਧ ਸਮਝਿਆ ਜਾਣ ਲੱਗਾ; ਪ੍ਰਭੂ ਭੋਜ ਅਤੇ ਪ੍ਰਭੂ ਦੀ ਦੇਹ ਵਿਚ ਸੰਕੇਤਕ ਤੌਰ 'ਤੇ ਭਾਗ ਲੈਣ ਨੂੰ ਆਦਮਖੋਦੀ ਦਾ ਨਾਂ ਦਿੱਤਾ ਗਿਆ।<sup>24</sup> ਐਸ. ਐਂਗਮ, 'ਰੋਮਨ ਐੰਪਾਇਰ,' ਇੰਟਰਨੈਸ਼ਨਲ ਸਟੈਂਡਰਡ ਬਾਈਬਲ ਇੰਨਸਾਈਕਲੋਮੀਡੀਆ, ਸੰਪਾ. ਜੇਮਸ ਓਰ (ਗ੍ਰੈਂਡ ਰੈਪਿਡਸ, ਮਿਸਿਸਿਪਾ: ਵਿਲੀਅਮ ਬੀ. ਈਰਡਮੈਂਸ ਪਬਲਿਸਿੰਗ ਕੰ., 1960), 3:2607. <sup>25</sup> ਡੇਮੀਸੀਅਨ ਵੈਸਪੇਸੀਅਨ ਦਾ ਛੋਟਾ ਬੇਟਾ ਸੀ। ਉਹਦੇ ਵੱਡੇ ਭਰਾ ਟਾਈਟਸ ਨੂੰ ਜੋ ਬਾਦਸ਼ਾਹ ਵੀ ਸੀ, 70 ਈਸਵੀ ਵਿਚ ਯਹੂਸ਼ਲਮ ਨੂੰ ਬਹਬਾਦ ਕਰ ਦਿੱਤਾ।<sup>26</sup> ਰੋਅ ਸਮਰਸ, ਵਰਧੀ ਇਜ਼ ਦ ਲੈਂਬ (ਨੈਸਵਿੱਲੇ: ਬਾਡਮੈਨ ਪ੍ਰੈਸ, 1951), 83-85. <sup>27</sup> ਇਕ ਰਵਾਇਤ ਮੁਤਾਬਕ, ਪੇਲੁਸ ਦਾ ਦੁਸਾ ਨਜ਼ਦੀਕੀ ਦੋਸਤ, ਵੈਦ ਲੂਗ, ਨਿਰੋ ਦੇ ਜ਼ਲਮ ਕਰਕੇ ਕਤਲ ਹੋ ਗਿਆ ਸੀ।<sup>28</sup> ਰਵਾਇਤ ਮੁਤਾਬਕ ਡੋਮੀਸੀਅਨ ਦੀ ਮੌਤ ਦੇ ਬਾਅਦ ਯੂਹੰਨਾ ਅਫਸੂਸ ਵਿਚ ਵਾਪਸ ਚਲਾ ਗਿਆ ਜਿਥੇ ਲਗਭਗ ਇਕ ਸੌ ਸਾਲ ਦਾ ਹੋਣ 'ਤੇ ਉਹ ਕੁਦਰਤੀ ਮੌਤ ਮਰ ਗਿਆ।<sup>29</sup> ਵਾਕਰ, 17 ਵਿਚ ਦੁਹਰਾਇਆ ਗਿਆ।<sup>30</sup> ਮੇਰੀ ਗੈਂਟਰੈਂਟ ਕਿੰਗ, ਸੰਪਾ., ਫੋਕਸ 'ਸ ਬੁਕ ਆਫ਼ ਮਾਰਟਿਰਜ (ਓਲਡ ਟੈਂਪਨ, ਨਿਊ ਜਰਸੀ: ਫਲੋਮਿੰਗ ਐਚ. ਰੇਵਲ ਕੰ., 1968), 13-31.

<sup>31</sup> ਇਗਨੇਸੀਅਸ ਦਾ ਜ਼ਿਕਰ ਟਰੁੱਬ ਫਾਰ ਟੁਡੇ ਦੀ ਕਿਤਾਬ 'ਰਸੂਲਾਂ ਦੇ ਕੰਮ, 4' ਵਿਚ 172 ਸਫੇ 'ਤੇ ਟਿੱਪਣੀ 10 ਵਿਚ ਹੈ।<sup>32</sup> ਟਰੁੱਬ ਫਾਰ ਟੁਡੇ ਦੀ ਕਿਤਾਬ 'ਰਸੂਲਾਂ ਦੇ ਕੰਮ, 4' ਵਿਚ 172 ਸਫੇ 'ਤੇ ਟਿੱਪਣੀ 10 ਵਿਚ ਪੋਲੀਕਾਰਪ ਦਾ ਜ਼ਿਕਰ ਵੀ ਹੈ।<sup>33</sup> ਪੋਲੀਕਾਰਪ ਮਾਰਟਿਰਡਮ ਆਫ਼ ਪੋਲੀਕਾਰਪ 9. <sup>34</sup> ਜਸਟਿਨ ਮਾਰਟਿਨ ਦਾ ਜ਼ਿਕਰ ਟਰੁੱਬ ਫਾਰ ਟੁਡੇ ਦੀ ਕਿਤਾਬ 'ਰਸੂਲਾਂ ਦੇ ਕੰਮ, 4' ਵਿਚ 'ਪਰਿਵਾਰ ਦੀ ਤਸਵੀਰ' ਪਾਠ ਵਿਚ ਹੈ।<sup>35</sup> ਹੈਂਡਬੁਕ ਆਫ਼ ਚਰਚ ਹਿਸਟਰੀ, ਦ ਲਿਵਿੰਗ ਵਰਡ ਸੀਰੀਜ਼ (ਆਸਟਿਨ, ਟੈਕਸਸ: ਆਰ. ਬੀ. ਸਵੀਟ ਕੰ., 1964), 17. <sup>36</sup> ਲੇਖਕ ਅਗਿਆਤ, ਬਿਓਡਰ ਡਬਲਯੂ. ਵਿਲਸਨ, ਇਨਟ ਦ ਏਰੀਨਾ (ਲੰਡਨ: ਵਿਲੀਅਮ ਕੋਲਿੰਸ ਸੰਜ ਐਂਡ ਕੰ., 1944), 102. <sup>37</sup> ਇਹਦਾ ਮਤਲਬ ਇਹ ਨਹੀਂ ਹੈ ਕਿ ਮਸੀਹੀ ਲੋਕਾਂ 'ਤੇ

ਹੋਣ ਵਾਲਾ ਤਸਦੱਦ ਪੁਰੀ ਤਰ੍ਹਾਂ ਨਾਲ ਬੰਦ ਹੋ ਗਿਆ ਸੀ। ਖੁਦਾ ਦੇ ਰਾਹ 'ਤੇ ਚੱਲਣ ਦਾ ਛੈਸਲਾ ਕਰਨ ਵਾਲੇ ਕਿਸੇ ਨਾ ਕਿਸੇ ਤਰ੍ਹਾਂ ਸਤਾਏ ਜਾਂਦੇ ਹੋ ਹਨ ਅਤੇ ਸਤਾਏ ਜਾਂਦੇ ਰਹਿਣਗੇ (2 ਤਿਮੋਖਿਉਸ 3: 12)। <sup>39</sup>ਵੇਖੋ ਮੱਤੀ 24: 24; ਰਸੂਲਾਂ ਦੇ ਕੰਮ 20: 28-31; 2 ਥੱਸਲੂਨੀਕੀਆਂ 2: 3-12; 1 ਤਿਮੋਖਿਉਸ 4: 1-3; 2 ਤਿਮੋਖਿਉਸ 4: 1-4; 2 ਪਤਰਸ 2: 1, 2. <sup>39</sup>ਜੇ. ਵਰਨੋਨ ਬਾਰਟਲੈਂਟ, ਅਰਲੀ ਚਰਚ ਹਿਸਟਰੀ (ਲੰਡਨ: ਦ ਰਿਲੀਜ਼ਿਅਸ ਟ੍ਰੈਕਟਸ ਸੋਸਾਇਟੀ, 1894), 19-20. <sup>40</sup>ਜੇ ਇਸ ਪਾਠ ਨੂੰ ਸਰਮਨ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਤਾਂ ਰਸੂਲਾਂ ਦੇ ਕੰਮ ਕਿਤਾਬ ਵਿਚਲੇ ਮਸੀਹੀ ਲੋਕਾਂ ਵਰਗੀ ਸੋਚ ਵਿਖਾਉਣ ਵਾਲੇ ਸਥਾਨਕ ਮੰਡਲੀ ਦੇ 'ਆਮ' ਮਸੀਹੀ ਲੋਕਾਂ ਦੀਆਂ ਕੁਝ ਖੂਬੀਆਂ ਸੁਣਾਉਣੀਆਂ ਢੁਕਵੀਆਂ ਹੋਣਗੀਆਂ।

<sup>41</sup>ਜੇ ਇਸ ਪਾਠ ਦੀ ਵਰਤੋਂ ਸਰਮਨ ਦੇ ਰੂਪ 'ਚ ਹੁੰਦੀ ਹੈ, ਤਾਂ ਸੁਣਨ ਵਾਲਿਆਂ ਨੂੰ ਇੰਜੀਲ ਨੂੰ ਕਬੂਲ ਕਰਨ ਦੀ ਹੱਲਾਂਸ਼ੇਰੀ ਦੇਣੀ ਚਾਹੀਦੀ ਹੈ। ਇਹ ਧਿਆਨ ਦਿੱਤਾ ਜਾ ਸਕਦਾ ਹੈ ਕਿ ਉਨ੍ਹਾਂ ਕਬੂਲ ਕਰਨਾ (ਜਾਂ ਠੁਕਰਾਉਣਾ) ਵੀ ਸਵਰਗੀ ਰਿਕਾਰਡ ਦਾ ਭਾਗ ਹੈ।

## ਪੌਲਸ ਦੇ ਆਖਰੀ ਸਫਰ ਅਤੇ ਮੋਤ

ਰਸੂਲਾ ਦੇ ਕੰਮ ਕਿਤਾਬ ਦੇ ਅਖੀਰ 'ਚ ਲੂਕਾ ਪੌਲਸ ਨੂੰ ਜੇਲ੍ਹ ਵਿਚ ਛੱਡ ਆਇਆ, ਪਰ ਨਵੇਂ ਨੇਮ ਦੀਆਂ ਤਿੰਨ ਕਿਤਾਬਾਂ ਵਿਚ ਪੌਲਸ ਦੀਆਂ ਅਗਲੀਆਂ ਗਤੀਵਿਧੀਆਂ ਦੀ ਝਲਕ ਮਿਲਦੀ ਹੈ। 1 ਅਤੇ 2 ਤਿਮੋਖਿਉਸ ਅਤੇ ਤੀਤੁਸ ਦੀਆਂ ਕਿਤਾਬਾਂ ਕਲੀਸੀਆ ਦੇ ਦੋ ਜਵਾਨ ਆਗੂਆਂ ਦੇ ਨਾਮ ਲਿਖੀਆਂ ਰਾਈਆਂ ਸਨ ਜਿਨ੍ਹਾਂ ਨੇ ਪੌਲਸ ਦੇ ਨਾਲ ਕੰਮ ਕੀਤਾ ਅਤੇ ਉਸ ਤੋਂ ਵਚਨ ਸਿੱਖਿਆ ਸੀ।

ਸਾਨੂੰ ਪਤਾ ਹੈ ਕਿ ਪੌਲਸ ਚਾਹੁੰਦਾ ਸੀ ਕਿ ਹੋ ਸਕੇ ਤਾਂ ਸਪੇਨ ਜਾਵਾਂ (ਰੋਮੀਆਂ 15: 24, 28) ਅਤੇ ਕਲੀਸੀਆ ਦੇ ਇਤਿਹਾਸਕਾਰ ਯੂਸ਼ਬਿਉਸ (ਲਗਭਗ 275-379 ਈ) ਨੇ ਸੰਕੇਤ ਦਿੱਤਾ ਕਿ ਪੌਲਸ ਕਿਸੇ ਵਕਤ ਰੋਮੀ ਕੈਦ 'ਚੋਂ ਛੁੱਟ ਗਿਆ ਸੀ। ਇਹਦੇ ਇਲਾਵਾ, ਮੁੱਢਲੇ ਮਸੀਹੀ ਸਾਹਿਤ ਵਿਚ ਅਜਿਹੇ ਵਾਕ ਦੱਸਦੇ ਹਨ ਕਿ ਪੌਲਸ ਇੰਜੀਲ ਲੈ ਕੇ ਸਪੇਨ ਗਿਆ। ਲਗਭਗ 96ਈ. ਵਿਚ ਰੋਮ ਦੇ ਕਲੇਮੈਂਟ ਨੇ ਕੁਰੰਬੀਆਂ ਦੇ ਨਾਂ ਲਿਖਿਆ:

ਸੱਤ ਵਾਰ ਗੁਲਾਮੀ ਵਿਚ ਪਾਏ ਜਾਣ, ਦੇਸ਼ ਛੱਡ ਕੇ ਜਾਣ ਨੂੰ ਮਜ਼ਬੂਰ ਹੋਣ ਅਤੇ  
ਪਥਰਾਅ ਦੇ ਬਾਅਦ ਪੌਲਸ ਨੂੰ ਸਬਰ ਨਾਲ ਬ੍ਰਦਾਸ਼ਤ ਕਰਨ ਦਾ ਫਲ ਮਿਲਿਆ।  
ਪੂਰਬ ਅਤੇ ਪੱਥਮ ਦੋਵੇਂ ਥਾਂ ਪ੍ਰਚਾਰ ਕਰਨ ਦੇ ਬਾਅਦ ਉਹ ਆਪਣੇ ਵਿਸ਼ਵਾਸ ਦੇ  
ਕਾਰਣ ਸਾਰੀ ਦੁਨੀਆਂ ਵਿਚ ਧਾਰਮਿਕਤਾ ਦੀ ਸਿੱਖਿਆ ਦੇਣ ਕਰਕੇ ਮਸ਼ਹੂਰ ਹੋ ਗਿਆ  
ਅਤੇ ਪੱਥਮ ਦੇ ਆਖਰੀ ਕੰਢੇ ਤਕ ਆ ਕੇ ਰੋਮੀ ਰਾਜਪਾਲਾਂ ਅਧੀਨ ਉਹਨੇ ਸ਼ਹਾਦਤ  
ਪਾਈ। ਇਸ ਤਰ੍ਹਾਂ ਉਹਨੂੰ ਇਸ ਦੁਨੀਆ 'ਚੋਂ ਉਠਾ ਲਿਆ ਗਿਆ ਅਤੇ ਉਹ ਸਬਰ  
ਦੀ ਜ਼ਬਰਦਸ਼ਤ ਮਿਸਾਲ ਪੇਸ਼ ਕਰਦੇ ਹੋਏ, ਪਵਿੱਤਰ ਅਸਥਾਨ ਵਿਚ ਚਲਿਆ ਗਿਆ।<sup>1</sup>

ਤੀਤੁਸ ਨੂੰ ਲਿਖਣ ਵੇਲੇ ਪੌਲਸ ਰੋਮੀ ਬੇੜੀਆਂ ਤੋਂ ਅਜਾਦ ਸੀ। ਉਹ ਹੁਣੇ-ਹੁਣੇ ਤਿਮੋਖਿਉਸ ਨੂੰ ਅਫਸੂਸ ਵਿਚ ਛੱਡ ਕੇ ਆਇਆ ਸੀ (1 ਤਿਮੋਖਿਉਸ 1: 3) ਅਤੇ ਲਗਦਾ ਹੈ ਕਿ ਉਹਨੇ ਕਰੇਤ ਵਿਚ ਕੁਝ ਵਕਤ ਗੁਜ਼ਾਰਨ ਦੇ ਬਾਅਦ ਤੀਤੁਸ ਨੂੰ ਉੱਥੇ ਛੱਡ ਦਿੱਤਾ ਸੀ (ਤੀਤੁਸ 1: 5)। ਕਰੇਤ ਤੋਂ ਉਹ ਦਲਮਾਤੀਆ ਜਾਣ ਵਾਲੇ ਰਾਹ ਵਿਚ ਨਿਕਪੁਲਿਸ ਨਾਮਕ ਸ਼ਹਿਰ ਵਿਚ ਤੀਤੁਸ ਨੂੰ ਫੇਰ ਮਿਲਣਾ ਚਾਹੁੰਦਾ ਸੀ, ਜਿਥੇ ਉਹਦੀ ਮਰਜ਼ੀ ਸਿਆਲ ਕੱਟਣ ਦੀ ਸੀ (ਤੀਤੁਸ 3: 12)। ਸਾਨੂੰ ਐਨਾ ਤਾਂ ਪਤਾ ਹੈ ਕਿ ਉਹ ਦਲਮਾਤੀਆ ਵਿਚ ਗਿਆ (2 ਤਿਮੋਖਿਉਸ 4: 10), ਪਰ

ਇਹ ਪੱਕਾ ਪਤਾ ਨਹੀਂ ਹੈ ਕਿ ਤੀਤੁਸ ਦੇ ਸਫਰ ਜਾਰੀ ਰੱਖਣ ਤੋਂ ਪਹਿਲਾਂ ਬਣਾਈ ਗਈ ਯੋਜਨਾ ਮੁਤਾਬਕ ਪੌਲਸ ਅਤੇ ਤੀਤੁਸ ਮਿਲੇ ਸਨ ਜਾਂ ਨਹੀਂ।

2 ਤਿਮੋਥਿਊਸ ਲਿਖਣ ਵੇਲੇ ਪੌਲਸ ਫੇਰ ਰੋਮ ਦੀ ਕੈਦ ਵਿਚ ਸੀ ਅਤੇ ਪਹਿਲਾਂ ਹੀ ਉਸ ਤੇ ਦੇ ਮੁਕੱਦਮਾ ਚੱਲ ਰਿਹਾ ਸੀ ( 2 ਤਿਮੋਥਿਊਸ 4: 16, 17 )। ਸ਼ਾਇਦ ਉਹਨੂੰ ਬਹੁਤੀ ਦੇਰ ਤਕ ਕੈਦ ਵਿਚ ਨਹੀਂ ਰੱਖਿਆ ਗਿਆ, ਕਿਉਂਕਿ ਸਬੂਤ ਤੋਂ ਪਤਾ ਲਗਦਾ ਹੈ ਉਹਨੇ ਹੁਣੇ-ਹੁਣੇ ਸਫਰ ਕੀਤਾ ਸੀ। ਉਹ ਤ੍ਰੋਆਸ ਵਿਚ ਆਪਣਾ ਚੇਗਾ ਅਤੇ ਚਮਕੇ ਦੇ ਕੁਝ ਪੱਤਰੇ ਛੱਡ ਆਇਆ ਸੀ ( 2 ਤਿਮੋਥਿਊਸ 4: 13 ) ਅਤੇ ਉਹਨੂੰ ਮਿਲੇਤੁਸ ਅਤੇ ਕੁਰਿੰਧੁਸ ਵਿਚ ਅਪਣੇ ਦੋਸਤਾਂ ਨੂੰ ਛੱਡੇ ਬਹੁਤੀ ਦੇਰ ਨਹੀਂ ਹੋਈ ਸੀ ( 2 ਤਿਮੋਥਿਊਸ 4: 20 )। ਉਹ ਅਫਸੂਸ ਵਿਚ ਵੀ ਗਿਆ ਹੋਵੇਗਾ ( 2 ਤਿਮੋਥਿਊਸ 4: 14, 15 ) ਅਤੇ ਉੱਥੇ ਵੀ ਉਹਨੂੰ ਮਸ਼ਕਿਲ ਪੇਸ਼ ਆਈ ਹੋਵੇਗੀ। 2 ਤਿਮੋਥਿਊਸ ਜਾਹਿਰ ਤੌਰ ਤੇ ਪੌਲਸ ਦਾ ਆਖਰੀ ਖਤ ਸੀ। ਸਾਹਮਣੇ ਮੌਤ ਹੋਣ ਦੇ ਬਾਵਜੂਦ ਇਹਦੇ ਸ਼ਬਦ ਜੋ ਪੌਲਸ ਦੀ ਆਖਰੀ ਵਸੀਅਤ ਅਤੇ ਇੱਛਾ ਪੱਤਰ ਦਾ ਕੰਮ ਕਰਦੇ ਹਨ, ਦਿਲਟੰਬਵੀਆਂ ਬੇਨਤੀਆਂ ਨਾਲ, ਇਲਜਾਮਾਂ ਅਤੇ ਛਤਹਿ ਦੇ ਲੇਖਾਂ ਨਾਲ ਗੁੱਥੇ ਹੋਏ ਹਨ।<sup>2</sup>

ਪੌਲਸ ਦੀ ਦੁਬਾਰਾ ਗਿਨ੍ਹਤਾਰੀ ਸ਼ਾਇਦ 67 ਈ। ਵਿਚ ਹੋਈ। ਬਾਈਬਲ ਤੋਂ ਬਾਹਰੀ ਰਵਾਇਤ ਮੁਤਾਬਕ ਰੋਮ ਵਿਚ ਉਸ ਸਾਲ ਨੀਰੋ ਦੇ ਹੁਕਮ ਨਾਲ ਉਹਦਾ ਸਿਰ ਕਲਮ ਕਰ ਦਿੱਤਾ ਗਿਆ।

### ਟਿਪਣੀਆਂ

<sup>1</sup> ਕਲੇਮੈਂਟ 5. <sup>2</sup> ਦੱਸੇ ਭਰਵਨ ਪਿਕਟੋਰੀਅਲ ਇਨਸਾਈਕਲੋਪੀਡੀਆ ਆਫ ਦ ਬਾਈਬਲ, ਸੰਪਾ, ਮੈਰਿਲ ਸੀ. ਟੈਨੀ (ਗੈਂਡ ਰੈਪਿਡਸ, ਮਿਸਿਗਨ; ਜੋਂਡਰਵਰਨ ਪਬਲਿਸ਼ਿੰਗ ਹਾਊਸ, 1975), 4:657 ਵਿਚ ਆਰ. ਐਨ. ਲੋਗਨੈਕਰ, ‘ਪੌਲ, ਦ ਅਪੋਸਟਲ।’

